

VARDHMAN SPECIAL STEELS LIMITED

CHANDIGARH ROAD LUDHIANA-141010, PUNJAB

T: +91-161-2228943-48 **F:** +91-161-2601048

E: secretarial.lud@vardhman.com

Ref. VSSL:SCY:JUNE:2025-26

Dated: 19-June-2025

BSE Limited, New Trading Ring, Rotunda Building, P.J Towers, Dalal Street, MUMBAI-400001. The National Stock Exchange of India Ltd, Exchange Plaza, Bandra-Kurla Complex, Bandra (East),

MUMBAI-400 051 Scrip Code: VSSL

Scrip Code: 534392

Sub: Disclosure under Regulation 47 of SEBI (Listing Obligations and Disclosure Requirements) Regulations, 2015 - Newspaper Advertisement

Dear Sir/Madam,

Pursuant to Regulation 47 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of the Notice published in "Business Standard" and "Desh Sewak" on 19th June, 2025 regarding "Corrigendum to the Notice of the Extra-Ordinary General Meeting of the Company scheduled to be held on Wednesday, 25th June, 2025 at 10:30 a.m."

This is for your information and records.

Thanking you, FOR VARDHMAN SPECIAL STEELS LIMITED

SONAM DHINGRA
COMPANY SECRETARY

VARDHMAN SPECIAL STEELS LIMITED

Registered Office: Vardhman Premises, Chandigarh Road, Ludhlana - 141 010 (Punjab), India, Tel No: 0161-2228943-48, Fax: 0161- 2601048, CIN: L27100PB2010PLC033930, Email: secretarial.lud@vardhman.com, Website: www.vardhman.com /www.vardhmansteel.com

CORRIGENDUM TO THE NOTICE OF THE EXTRA-ORDINARY **GENERAL MEETING OF THE COMPANY SCHEDULED TO BE HELD** ON WEDNESDAY, 25TH JUNE, 2025 AT 10:30 A.M.

In reference to the captioned subject and in continuation to our intimation dated 3rd June, 2025, we are submitting herewith the Corrigendum to the Notice dated 29th May, 2025 for the Extra-Ordinary General Meeting ("EGM") of the Members of Vardhman Special Steels Limited scheduled to be held on Wednesday, 25th June, 2025 at 10:30 a.m. through Video Conferencing (VC)/ Other Audio Visual Means (OAVM) to transact the Business mentioned in the Notice of EGM. The Corrigendum to the Notice of EGM has been sent by electronic means to those Members whose email addresses are registered with the Company / Depository Participant(s) as on 23rd May, 2025.

This corrigendum is being issued to notify the following changes in the Explanatory Statement to Item No. 1 of the Notice of EGM and to provide the Members further details and context for the same in terms of the

suggestions/comments received from the Stock Exchanges 1. CLAUSE a) - THE OBJECTS OF THE PREFERENTIAL ISSUE:

The object of the issue is to raise funds for funding the (i) capital expenditure for setting up a green field steel manufacturing plant at Ludhiana, Punjab amounting to INR 1,349,088,060 (Indian Rupees One Billion Three Hundred Forty Nine Million Eighty Eight Thousand and Sixty only) (ii) capital expenditure requirements at the existing plant is INR 1,000,000,000 (Indian Rupees One Billion only) and (iii) repayment of working capital borrowing amounting to INR 1,500,000,000 (Indian Rupees One Billion Five Hundred Million only) to State Bank of India, Axis Bank, YES Bank and CTBC Bank.

Object	Tentative timeline
(i) Capital expenditure for setting up a green field steel manufacturing plant at Ludhiana, Punjab amounting to INR 1,349,088,060.	Tentatively within a period of 1.5 years from the receipt of funds.
(II) Capital expenditure requirements at the existing plant is INR 1,000,000,000.	Tentatively within a period of 1.5 years from the receipt of funds.
(III) Repayment of working capital borrowing amounting to INR	Tentatively within 10 days from the receipt of funds.

Tentative timeline for utilization of funds:

1,500,000,000.

Further, the funds to be received under the proposed issue shall be kept in a separate bank account till the time they are fully utilized.

2. CLAUSE b) (PARA 2) - TOTAL NUMBER OF SECURITIES TO BE ISSUED, PRICE OR PRICE BAND AT/WITHIN WHICH THE ALLOTMENT IS PROPOSED, BASIS ON WHICH THE PRICE HAS BEEN ARRIVED AT:

The equity shares of the Company are listed on BSE Limited and the National Stock Exchange of India Limited and the equity shares of the Company are frequently traded in accordance with ICDR Regulations. Further, the proposed issue size is more than 5% of the post issue fully diluted share capital, therefore, the Company has also obtained Valuation Report from M/s AlphaValue Consulting Valuation LLP, an Independent Registered Valuer. As such, the proposed Issue Price of Rs. 260.60 per share has been computed considering the minimum pricing requirement of Regulation 164(1) and 166A of the ICDR Regulations. Thereafter, the Registered Valuer has issued an addendum to their Valuation Report giving details of the different methodologies considered to arrive at the proposed Issue price of Rs. 260.60 per share. A copy of the Valuation Report along with the addendum thereto is available on the website of the Company at https://www.vardhman.com/ Document/Report/Compliances/Miscellaneous/Vardhman%20Special %20Steels%20Ltd/Valuation_Report_-_Preferential_Issue.pdf

3. CLAUSE 1) - SHAREHOLDING PATTERN OF THE COMPANY BEFORE AND AFTER THE PROPOSED PREFERENTIAL ISSUE:

The pre issue and post issue shareholding pattern of the Company is as

Shareholder	Pre-lasue*		Post-lasue	
	Shares	%	Shares	%
Promoter and Promoter Group	4,93,43,832	60.37	4,93,43,832	51.13
Public	3,23,89,496	39.63	4,71,59,596	48.87
Total	8,17,33,328	100	9,65,03,428	100

4. Clause o) - CERTIFICATE FROM PRACTICING COMPANY SECRETARY:

%20Steels%20Ltd/r_163(2)_of_SEBI_ICDR.pdf

A copy of the certificate from M/s Ashok K. Singla & Associates, a practicing Company Secretary, certifying that the proposed Issue is being made in accordance with the requirements of the ICDR Regulations, shall be placed before the Members of the Company at the EGM and the same shall be open for inspection at the Registered Office of the Company between 10:30 a.m. and 12:30 p.m. on all working days other than Sunday, up to the date of the EGM. The same is also available on the website of the Company at https://www.vardhman.com/ Document/Report/Compliances/Miscellaneous/Vardhman%20Specia

This Corrigendum to the Notice of the EGM shall form an integral part of the EGM Notice which has already been circulated to the Members of the Company and the Notice of the EGM shall always be read in conjunction with this Corrigendum. The Corrigendum to the Notice of EGM is also available on the Company's website at www.vardhman.com /www.vardhmansteel.com and on the website of the Stock Exchanges I.e. BSE Limited and National Stock Exchange of India Limited at www.bseindia.com and www.nseindia.com, respectively. All other contents of the EGM Notice, save and except as modified or supplemented by the Corrigendum, shall remain unchanged.

By order of the Board of Directors

GRIHUM HOUSING FINANCE LIMITED
(FORMERLY KNOWN AS POONAWALLA HOUSING FINANCE LTD)
Registered Office: 6th Floor, B- Building, Ganga Trueno Business Park, Lohegaon, Pune -411014

The Debow mentioned borrowers Co-borrowers Rouarantors have availed Frome loanist.cams against Property facility (les) by montgaing you, immovable propertyfies from Grihum Housing Finance Limited fromerly known as Poonawalla Housing Finance Limited as the name Poor awalla Housing Finance Limited changed to Grihum Housing Finance Limited with effect from 17 Nov 2023 (Previously known as Magm Housing Finance Limited and originally incorporated with name of GE Money Housing Finance Public Unlimited Company) herein after referre as Secured Creditor. You defaulted in repayment and therefore, your loan's was classified as Non-Performing Assets. A Demand Notice under Section 13(2) of Securitisation and Reconstruction of Financial Asset and Enforcement of Security Interest Act 2002 for the recovery of the outstanding due

ent on last known addresses however the same have returned un-served. Hence the contents of which are being published herewith as per Sectio

13(2) of the Act read with Rule 3(1) of The Security Interest (Enforcement) Rules, 2002 as and by way of Alternate Service upon you. Details of the Borrowers, Co-borrowers, Guarantors, Securities, Outstanding Dues, Demand Notice sent under Section 13(2) and Amount claims

DETAILS OF THE SECURED ASSET

All That Piece And Parcel Of The House/Portion Measuring 2 Marla 99 Sq.

t. Out 0f 03 Marla 210 Sq. Ft. Situated At Wakia Punjabi Bagh, Village Bulandpur Jalandhar, In Khasra Nos.24//12, 24//13/1, 24//13/2, 24//14

24//15, 24//16/1, 24//16/2, 24//16/4, 24//17, 24//18/1, 25//20, 24//16/3,

24//19/1, 25//1/2, 25//10, 25//11, Bounded As East:- Others, West:- Road,

All That Piece And Parcel Of The Property I.E. House No. 48 Situated Al Krishna Colony, Village Arai Majra, Tehsil And Distt. Patiala, Area Measuring

)-2 Marlas I.E. 62.22 Sq. Yds, Comprised In Khewat/Khatoni No. 18/7

Khasra No. 21//2(8-0), 9(1-18), Kite 2, Total Area 9 Kanals 18 Marlas Out Of Which 0-2 Marlas I.E. 62.22 Sq. Yds In The Name Of Sh. Jiwan Lal S/O Sh. Devi Dayal Vide Sale Deed No. 2022-23/11/1/13732 Dated 12.01.2023

Vide Mutation No. 6341 And As Per Revenue Records (Hereinafter Called The Property In Question). Now Sh. Jiwan Lal S/O Sh. Devi Dayal

Has/Have Entered Into An Agreement To Sell To Sell The Property Meas ring 0-2 Marlas I.E. 62.22 Sq. Yds With Sh. Sachi And Sh. Mohit Ss/C th Pawan As Per Ats And Salo Dead The Dead the And Sh. Mohit Ss/C

As Under:-East: Plot Of Bhola Singh, Side 28' West Road, Side 28' Nort

All That Piece And Parcel Of The Plot Measuring 75 Sq Yards, Bearing

Khata No. 209/210, Page No. 376, Comprised Under Khasra No. 25/1/8-12 |3-18-19, As Per Jamabandi Year 2006-2007, Situated At Village Kuliewal,

ocality Known As Shera Colony Near Gulabi Bagh, Tehsil And Distt. Lud-

niana (Punjab). (Boundaries) East- Neighbour West- Passage North-

All That Piece And Parcel Of The House Properly Measuring 66.66 Sq. Yds. Comprised In Khasra No.11//18 Khatta No.261/269 Page No. 351 As Per Jamaband For Year 2005-2006 Situated At Village Kakowal H.B. No.80, Tehsil & Distl.

Ludhiana. Boundaries As Per Ats As Under:- East: Street 20' Wide Adm.20'

You the Borrower/s and Co-Borrower/s/Guarantors are therefore called upon to make payment of the above-mentioned demanded amount will further interest as mentioned hereinabove in full within 60 Days of this Notice failing which the undersigned shall be constrained to take action under the act to enforce the above mentioned security/ies. Please Note that as per Section 13(13) of The Said Act, You are in the meanwhile, restraine

Grihum Housing Finance Limited, (Formerly known as Poonawalla Housing Finance Limited

ouse No. 47, Side 20' South: House No. 49, Side 20'

HL0062510000005005758 | West: Neighbour Adm. 20' North: Neighbour Adm. 30' South: Neighbour Adm. 30

from transferring the above-referred securities by way of sale, lease or otherwise without our consent

van. As Per Ats And Sale Deed The Property In Question Is Bound

North:- Way, South:- Others, Tehsil & Distt. Jalandhar

Place: Ludhlana Date: 18.06,2025

Name of the Borrower.

Co-Borrower, Guarantor

and Loan Amount

KUSHAL CHAND.

DARSHANA RANI

Loan Amount: Rs.1125000

Loan No:

HL00595100000005048290

SACHIN SACHIN, MOHIT

PAWAN, SONIA ARORA

Loan No:

HL00586100000005047638

RANJNA RANI, SURINDEI

PAL SINGH, LALA MECHANICAL WORKS

PROP SURINDER PAL

VISHAL KHURANA, REKHA

Loan Amount: Rs.1750000/-

Place: PUNJAE

Date: 19.06.2025

Loan Amount: Rs.1735148/- hiana (Punjab). (Boundaries Loan No: HM0039H16100424 Neighbour South- Neighbour.

(Sonam Dhingra) **Company Secretary**



DHAMPUR BIO ORGANICS LIMITED

Regd office: Sugar Mill Compound, Village Asmoli, Sambhai, Moradabad, UP-244304 CIN: L15100UP2020PLC136939, Tel: +91-7302318313 E-mail: investors@dhampur.com, Website: www.dhampur.com

NOTICE Information regarding 5th Annual General Meeting of the Company

NOTICE is hereby given that the 5th Annual General Meeting ("AGM") of the Members of Dhampur Blo Organics Limited ('the Company') will be held through Video Conference ("VC") / Other Audio-Visual Means ("OAVM") on Friday, July 11, 2025, at 04:00 P.M. (IST) to transact the Ordinary and Special businesses, as set out in the Notice of the 5th AGM. The venue of the Meeting shall be deemed to be the Registered Office of the Company i.e., Sugar Mill Compound, Village Asmoli, Sambhal, Moradabad, UP-244304.

In compliance with the various circulars issued by Ministry of Corporate Affairs ("MCA") and Securities and Exchange Board of India ("SEBI"), the Company is permitted to convene AGM through VC / OAVM, without the physical presence of the Members at a common venue. The attendance of members attending through VC/OAVM will be counted for the purpose of reckoning the quorum for the AGM.

In compliance with the relevant circulars, electronic copies of the Notice of AGM and Annual Report including the Audited Financial Statements for the Financial Year 2024-25 have been sent to Members whose e-mail IDs are registered with the Company or Depository Participant(s). The electronic dispatch of Annual Report to Members has been completed on Wednesday, June 18, 2025. The requirement of sending physical copies of the Notice of the AGM and Annual Report for FY 2024-25 has been dispensed with pursuant to the aforesaid Circulars. Further, in accordance with Regulation 36(1)(b) of SEBI (Listing Obligations and Disclosure Requirements) Regulations, 2015, the Company is also sending letter to the shareholders whole e-mail addresses are not registered with the Company its RTA / DP, providing the weblink from where the Notice of AGM and Annual Report can be accessed on the Company's website. The Annual Report and Notice of 5th AGM are also available on the Company's website. The Annual Report and Notice of 5th AGM are also available on the Company's website, website, www.dhamuur.com.and.oo. the website of NSDI at Company's website www.dhampur.com and on the website of NSDL at www.evoting.nadl.com and can also be accessed on the website of Stock Exchanges i.e. www.bseindia.com and www.nseindia.com.

instructions for Remote E-voting and E-voting during AGM:

- Pursuant to Section 108 of the Companies Act, 2013, Rule 20 of the Companies (Management and Administration) Rules, 2014 read with Regulation 44 of SEBI (LIsting Obligations and Disclosure Requirements) Regulations, 2015 and Secretarial Standard 2, the Company is pleased to provide electronic voting facility to Members to exercise their right to vote on resolutions proposed to be transacted at the 5th AGM.
- A person whose name is recorded in the Register of Members or in the Register of Beneficial Owners maintained by the Depositories as on the cut-off date for e-voting i.e. Friday, July 4, 2025 only shall be entitled to avail the facility of remote e-voting as well as e-voting during the Sth AGM. A person who is not a member as on the sald cut-off date should treat this notice for information purpose only.
- The voting rights of the Members shall be in proportion to their share of the paid-up
- equity share capital of the Company as on the cut-off date i.e. Friday, July 4, 2025 The remote e-voting period will commence on Monday, July 07, 2025 at 09:00 A.M. and ends on Thursday, July 10, 2025 at 05:00 P.M. The remote e-voting module shall be disabled for voting at 05:00 P.M. on Thursday, July 10, 2025. Once the vote on a resolution is cast by the member, the member cannot modify it subsequently.
- The remote e-voting module will be disabled by NSDL thereafter and Members will not be allowed to vote electronically beyond the said date and time;
- Members who have acquired shares after sending the Annual Report through electronic means and before the cut-off date are requested to refer to the Notice of AGM for the process to be adopted for obtaining the USER ID and Password for casting the vote.
- Members attending the AGM who have not cast their vote by remote e-voting shall wenthers attenting the Amilia have not cast their vote by reliable evoluting shall be eligible to cast their vote through e-voting during the AGM. Members who have voted through remote e-voting shall be eligible to attend the AGM, however, they shall not be eligible to vote at the meeting.
- Detailed process and manner of remote e-Voting, e-Voting at the AGM and instructions for attending the AGM through VC/OAVM is provided in the AGM Notice which is available on the Company's website at www.dhampur.com, on the website of NSDL at www.evoting.nsdl.com and on the websites of Stock Exchange(s) i.e. www.bseindia.com and www.nseindia.com
- In case of any queries/grievances, you may refer to the 'Frequently Asked Questions' (FAQs) for Members and 'e-voting user manual' for Members available In the downloads section of the e-voting website of NSDL i.e. www.svoting.nedl.com. Members who need assistance before or during the AGM with use of technology, can send a request at evoting @nadl.com or call at 022 4886 7000 and 022 2499 7000.

Mr. Saket Sharma (FCS: 4229), Partner, M/s GSK & Associates, Company Secretaries have been appointed as the Scrutinizer to scrutinize the voting process before and during the AGM in a fair and transparent manner.

The results of the remote e-Voting and votes cast during the AGM shall be declared not later than two working days from the conclusion of the AGM. The results declared, along with the Scrutinizer's Report shall be placed on the Company's website i.e. www.dhampur.com and on the website of NSDL at www.evoting.nsdl.com immediately after their declaration, and communicated to the Stock Exchanges where the Company's Equity Shares are listed viz. BSE and NSE and be made available on their respective websites viz. www.bseindia.com and www.nseindia.com.

Manner of registration of e-mail address

In fast or fragile

markets, insight

brings perspective.

sharp, fast, expert analysis — every day with Stocks in the News in Business Standard.

To book your copy, SMS reachbs to

Business Standard

Insight Out

SECTION 13(2) OF THE

SARFAESI ACT, 2002

Demand Notice Date

Rs. 1187265 /- (Rupees Eleven Lak

EightySeven Thousand Two Hundre

SixtyFive Only) together with further

nterest @ 13.35% p.a till repaymer

07/06/2025

Rs. 1035228/- (Rupees Ten

Lakh ThirtyFive Thousand Two

Hundred TwentyEight Only)

together with further interest

@ 13.35% p.a till repayment.

07/06/2025

Rs. 1579286/- (Rupees Fifteen Laki

eventyNine Thousand Two Hundr

EightySix Only) together with further

nterest @ 14.65% p.a till repayme

Rs. 1822794 /- (Rupees Eighteen Lak

TwentyTwo Thousand Seven Hundre

interest @ 12.35% p.a till repaymen

Sd/- Authorised Office

57575 or email order@barnell.in

The entire shareholding of the Company is in Demat form. For the limited purpose of sending the Notice of the AGM and Annual Report for the Financial Year 2024-25 through e-mail to those members whose e-mail address is not registered with their Depository Participant, such members may also temporarily get their e-mail id registered by providing the Demat account details (CDSL-16 digits beneficiary ID or NSDL-16-digit DPID + CLID), name, client master or copy of Consolidated Account Statement, PAN Card (Self Attested Copy), Aadhar Card (Self Attested Copy) to Company at Investors @champur.com/ RTA e-mail id at rta @alankit.com or visit the link https://mailupd.alankit.com.

It is clarified that for permanent registration of e-mail address, the Members are requested to register the same with their respective Depository Participant.

Record Date for payment of final dividend The Company has fixed Friday, July 04, 2025 as the Record Date for determining the eligibility of members to receive final dividend, subject to the approval of shareholders at the AGM.

For Dhampur Bio Organica Limited

Company Secretary

e-TENDER NOTICE No.10 BCM / 2025-26 / Dated: 17.06.2025 FORM OF CONTRACT: LUMPSUM / Item Wise Rate

C	Construction of Hostel for Backward Class College Girls at Queen Mary's College Campus, Chennai-4.	De 25/1 10	15	Class 1A
SI. No.	Name of work and EMD	Approximate value of work	renou	Eligible Class

- For Tender documents, visit https://tntenders.gov.in
 Last Date for submitting the application for site visit Certificate to the concerned Executive Engineer
- Last Date and Time for submission of tender documents : 22.07.2025 upto 03.00 P.M.
 Date and Time of opening of the e-tender : 22.07.2025 at 04.00 P.M. Superintending Engineer, PWD., Buildings (C&M) Circle 2, Chepauk, Chennai-5 DIPR / 3066 / Tender / 2025

GOVERNMENT OF TAMIL NADU
PUBLIC WORKS DEPARTMENT
e-Tender Notice No. 12 / 2025-2026 /BCMC-1 / CHENNAI Dated: 17.05.2025
FORM OF CONTRACT! Lampsum
(Online Online Senistered Contra

For and on behalf of the Governor of Tamil Nadu, e-tenders will be received from the eligible Registered Contractors in Public Works epartment by the Superintending Engineer, PWD, Buildings Construction and Maintenance Circle-1, Chepauk, Chennal 600 005 for the Name of Work

Two Cover Sys Construction of Integrated Office Building for Commercial Tex.

Hs. 2063.10
Lakis

Department at ruzse in measurement with the details visit "http://intenders.gov.in"

1.For tender documents and further details visit "http://intenders.gov.in"

2.Last date for submitting the application for Site Visit Certificate to the concerned Executive Engineer 21.07.2025.

3.Last date and time for submission of e-tender documents 24.07.2025 byte 3.00 PM

4.Dates and time for opening of e-tender 34.07.2025 dyte 3.00 PM

5.Lincase of any Cheropee/Concertoinsy/Inmendiments/Contigendum in the tender/tender notice, it will be intimated in the website only. "http://tottenders.gov.in"

7.40.04./ Tender / 2025

Superintending Engineer, PWD., "AntiA/Tender / 2025

Superintending Engineer, PWD., Superintending Engineer, PWD., Chennal-600 005.

ANDHRA PRADESH POWER DEVELOPMENT COMPANY LIMITED

E-PROCUREMENT NOTIFICATION

APPDCL invites following Tenders for the requirement of SDSTPS 610001985 Supply of Coal Conveyor belts required for CHP, Stg. I & II of SDSTPS. 610001987 Lifting of 2.0 MMTPA of raw coal from M/s MCL mines

IB valley area Transportation upto washery, beneficiation, Washed coal transportation up to nearest Railway siding and loading into Railway Wagons for a period of 2 years. Lifting of 6.0 MMTPA of raw coal from M/s. MCL mines Talcher area Transportation upto washery, beneficiation Washed coal transportation up to nearest Railway siding and loading into Railway wagons for a period of 2 years.

For further details, please visit: www.apgenco.gov.In OR https://etender.apgenco.gov.in **CHIEF GENERAL MANAGER** Ro. No. 4200PP/CIL/ADVT/1/1/2021-22, Date-18.06.2025



Address: IDBI Bank Ltd., NPA Management Group Deccan Gymkhana Branch, 1233/A, Sai Chhaya Apartment, Apta Road, Pune-411004, Maharashtm

APPENDIX IV [RULE 8(1)] POSSESSION NOTICE (For Immovable Property)

The undersigned being the authorised officer of IDBI Bank Limited under th Securitisation and Reconstruction of Financial Assets and Enforcement of Security nterest Act, 2002 (54 of 2002) and in exercise of the powers conferred unde Section 13(12) read with rule 3 of Security Interest (Enforcement) Rules, 2002 sued a demand notice dated July 31, 2023 calling upon the borrower Kay Bouve Engineering Limited to repay the amount mentioned in the notice being Rs. 605,55,73,917.14/- (Rupees Six Hundred Five Crore Fifty Five Lakhs Seventy Three Thousand Nine Hundred Seventeen and paisa fourteen only) and interest nereon within 60 days from the date of the receipt of the said notice

The borrower having failed to repay the amount, notice is hereby given to the orrower and the public in general that the undersigned has taken posse the property described herein below, in exercise of powers conferred on him under sub-section (4) of section 13 of Act read with rule 8 of the Security Interest Enforcement) Rules, 2002 on this the 13th day of June of the year 2025.

The borrower in particular and the public in general is hereby cautioned not to deal with the property and any dealings with the property will be subject to the charge of IDBI Bank Consortium Lenders for an amount of Rs. 605,55,73,917.14/-(Rupees Six Hundred Five Crore Fifty Five Lakhs Seventy Three Thousand Nine lundred Seventeen and palsa fourteen only) and interest thereon

The borrower's attention is invited to provisions of sub section (8) of section 13 of the Act, in respect of time available, to redeem the secured assets. DESCRIPTION OF THE PROPERTY

All that piece and parcel of immovable property being Land bearing Plot Nos. 5, 6 and 7 [Piot No. 5 totally admeasuring about 4806 sq. mtr. and Piot Nos. 6 and 7 totally admeasuring about 9608.98 sq. mtr.] at MANAKPUR industrial Estate Haryana State Industrial Development Corporation, YAMUNANAGAR, District YAMUNANAGAR in the State of Haryana within the jurisdiction of the Registration authority, YAMUNANAGAR Haryana together with the Buildings and Structure: constructed thereon or to be constructed thereon and along with the fixed Plant and Machinery, Electrical Installations, Fixtures and Fittings permanently attached to the earth or permanently fastened to anything attached to the earth [both present and future] and bounded as under: On or towards South: By 18 MT Road, On or towards East: By Boundary of H.S.I.D.C, On or towards North: By Plo No. 4, On or towards West: By 15 Meter Road.

Date: June 13, 2025 Place: Yamunanagar

Authorised Officer, IDBI Bank Limited

AMCC MUKTSAR-63455 STATE BANK OF INDIA **DEMAND NOTICE**

otice is hereby given that the following Borrower(s)/Guarantor(s)/Legal Heir(s) have defaulted in the repayment of incipal and payment of interest of credit facilities obtained by them from the bank and said facilities have turned No erforming Assets. The notices under section 13(2) of Securitisation and Reconstruction of Financial Assets an nforcement of Security Interest Act 2002 were issued to Borrowers(s)/Guarantor(s)/Legal Heir(s) on their last know ddresses. However in some of the cases the notices have been returned un-served and in other cases knowledgment has not been received, and notices were posted on their registered addresses. As such they are

Description of Movable Date of NPA De orrower: 1. M/s Vijay Kumar iaddi And Sons, Prop. Vijay assets including Stocks, Book debts, oad Bye Pass, Near Kassl, Sri luktsar Sahib-152026 2. Vijay Spares and Hypothecated movable including Stocks and Hypothecated movable included in the store including Stocks and Hypothecated movable included in the store including Stocks and Hypothecated movable included in the store including Stocks and Hypothecated movable included in the store including Stocks and Hypothecated movable included in the store including Stocks and Hypothecated movable included in the store including Stocks and Hypothecated movable included in the store including Stocks and Hypothecated movable included in the store including Stocks and Inclu of Bank's Finance. incidental expenses, cost, charges, etc oad, Distt. Muktsar-152026

Now by way of this publication, the undersigned in his capacity as Authorised Officer of Secured Creditor (the Bank) as per

provisions of the SARFAESI Act 2002 calls upon Borrowers(s)/Guarantors/Legal Heir(s) to repay the outstanding liabilit mount with future interest and expenses / charges as applicable, within a period of 60 days from the date of publication of his notice, failing which the Secured Creditor will exercise any or all of the rights as detailed under sub section (4) of secti 13 and under other applicable provisions of the said Act. rowers(s)/Guarantors/Legal Heir(s) are also put on notice that in terms of Section 13 of the said Act, you shall not transfe

by sale, lease or otherwise the said secured assets without obtaining prior written consent of the Bank.

This notice is issued without prejudice to the Bank's rights to initiate such other actions or legal proceedings as leems necessary under any other applicable provisions of law

our attention is also invited to provisions of sub sec(8) of Sec(13) of the Act in respect of time available to you t

Sd/- Authorized Officer Place: Muktsar DATED: 18.06.2025

Indusind Bank

INDUSIND BANK LIMITED PNA House, 1st Floor, Plot No. 57 and 57/1, MIDC, Andherl (E), Mumbal- 400093

Fourth E-Auctian Sala Notice for sala of Immovable Assets under the Security interest Act, 2002 road with provise to Rule 8(8) of the Security interest (Enforcement) Rules, 2002 (SARFAESI Act).

Notice is hereby given to the public in general and in particular to the Borrower (s), Co-borrowers and Guarantor (s) that the below described immovable properties mortgaged to the Secured Creditor, the physical possession of which has been taken on 14,42,27223 by the Authorised Officer of Industind Bank Limited. The Secured assets, will be sold on "As and where is basis", "as is what is basis", whatever there is basis" and "No recourse Basis" on 4,407,2825, for recovery of Rz.1,14,18,290.60; (Rapees One Crene Fourteen Lake Eighteen Thousand Two Hundred Minety and Fifty Palsa Only) as an 20,08,72025 together with further interest, cost & expenses etc; due to the Secured Creditor from following Borrower, Co Borrower & Guarantor. The reserve price and earnest money to be deposited is mentioned below respectively. That Bank has thed the reserve price and the Camest Money Deposit (EMD) mentioned herein below, shall be deposited through IMPS/RTGS/ NETF only in favour of "industed Bank Ltd having Account No. 00073564511082, IF3C: INDE00000007, and Branch Address: No. 3, Village Road, Nurgambalderm, Chennal-600034.

Before submitting the tender document, the successful bidder(s) shall pay a deposit of 25% of the Sale Price (less 10% amount paid along with the Bid. The purchaser needs to pay remaining 15% on sale confirmation) on the date of e-Auction or not later than the next working day. The balance amount of 75% of the

purchaser needs to pay remaining 15% on sale confirmation) on the data of a-Auction or not later than the next working day. The balance amount of 75% of the Sale Price is required to be deposited within 15 days from the data of Sale Confirmation Letter as contemplated under as per SARFAESI Act.			
Name of Borrower, Co Borrower, Guaranior with Address	M/S Abhinav Collections- Through its Proprietor Sb. Rejesh Jain, Sh. Rejesh Jain, M/S Abhinav Apparels- Through its Proprietor- Sh. Abhinav Jain, Sh. Abhinav Jain, Me. Sueits Jain & Ms. Bhumba Jain, House No. 5/252, Jain, House N		
Loan Assount Numbers	HDY00067N & HDY00236N		
Reserve Price	Rs.30,31,425/- (Rupees Thirty Lakh Thirty-One Thousand Four Hundred Twenty-Five Only).		
Earnesi Money Deposit (EMD)	Rs.3,03,143/- (Rupees Three Lakhs Three Thousand One Hundred Forty-Three Only).		
Date & Time of E-auction	04/07/2025- 11:00 AM to 12:00 PM E auction Website Address- https://www.bankeauctions.com		
Last date of submission of bids along with EMD	03/07/2025 upto 4.:00 PM Minimum bid increment amount- Rs. 10,000/- (Rupees Ten Thousand Only)		

Date & Time of inspection of property | 30.06.2025 from 11:00 AM to 01:00 PM (with pre appointment) scription Of The Immovable ALL THAT THE PREMISES OF PART OF HOUSE NO. 203, PROPERTY NO. B-5/177, PART SITUATED A CHOTTI LINE MODEL TOWN, NEAR DAY GIRLS COLLEGE BACK GATE, YAMUNA NAGAI HARYANA-135001 MEASURING 25.63 SQ YARDS

Navigate markets with focused insight.

market movers, and sharp insights —

Business Standard.

every day with The Compass in

Get daily sector trends,

To book your copy, SMS reachbs to 57575 or email order@bsmail.in

> **Business Standard** Insight Out

OSBI

Anytime Channels, Corporate Centre, 3rd Floor, World Trade Centre, The Arcade, Cuff Parade, Mumbai - 400005

We hereby inform that RFP No. SBI/ACV/2024-25/006 dated 20.12.2024 for engagement of Services for Cash Replenishment Agencies for 10000 ATMs across India (GEM/2024/B/5733052) stands cancelled/withdrawn Said information can be accessed from Procurement News on the Bank's web site https://bank.sbl and GeM portal https://gem.gov.in.

Place: Mumbal Date: 19.06.2025

Deputy General Manager (Implementation & Rollout)

ZEE ENTERTAINMENT ENTERPRISES LIMITED

Regd. Office: 18th floor, A Wing, Marathon Futurex, N M Joshi Marg, Lower Parel, Mumbai 400 013 Tel: 91 22 7106 1234 Fax: 91 22 2300 2107 CIN: L92132MH1982PLC028767 Website: www.zee.com

NOTICE OF EXTRA ORDINARY GENERAL MEETING AND REMOTE E-VOTING INFORMATION

Notice is hereby given that Extra Ordinary General Meeting (EGM) of the members of Zee Entertainment Enterprises Limited ('Company') will be held on Thursday, July 10, 2025 at 11.00 AM. through Video Conferencing (VC)/Other Audio Visual Means (OAVM), to transact the business as set forth in the notice of the EGM of the Company dated June 16, 2025, in compliance with applicable provisions of the Companies Act, 2013 ('the Act') and the rules made thereunder and the SEBI (Listing Obligations and Disclosure Requirements) Regulations, 2015 ('Listing Regulations'), read with applicable guidelines/ circulars issued by Ministry of Corporate Affairs ('MCA circulars') and Securities and Exchange Board of India ('SEBI Circulars' (collectively referred to as 'Relevant Circulars').

In compliance with the Relevant Circulars, the Notice of the EGM along with an explanatory statement has been electronically sent on Wednesday, June 18, 2025, to all the members who have registered their email addresses with the Company/Depository Participant(s). Members may note that the EGM Notice along with Explanatory statement will also be made available on the Company's website at www.zee.com, on the Website of the BSE Limited (BSE) at www.bseindia.com, on the website of National Stock Exchange o India Limited (NSE) at www.nseindia.com and on the website of National Securities Depository Limited (NSDL) at www.evoting.nsdl.com . The relevant documents pertaining to the item of the business to be transacted at the EGM shall be kept open for inspection by the members online during the EGM though

The venue of the meeting shall be deemed to be the Registered Office of the Company. Members participating through VC/OAVM shall be reckoned for the purpose of quorum under Section 103 of the Act. The facility for appointment of Proxies by the Members will no be available since this EGM is being conducted through VC/OAVM. Instructions for remote E-voting and E-voting during the EGM

- Pursuant to section 108 of the Act read with Rule 20 of the Companies (Management and Administration) Rules, 2014 and Regulation 44 of Listing Regulations, the Company is pleased to provide the facility to the members to exercise their right to vote by electronic means on resolution proposed to be passed at EGM Members holding shares either in physical form or dematerialized form as on Thursday, July 3, 2025 (cut-off date). can cast thei vote electronically through electronic voting system (remote e-voting) of NSDL at www.evoting.nsdl.com . A person whose name is recorded in the Register of Members or in the Register o Beneficial Owners maintained by the Depositories as on cut-off date shall be entitled to avail the facility of remote e-voting at the
- The remote E-voting period will commence at 9:00 AM on Sunday July 6, 2025, and will end at 5:00 PM on Wednesday, July 9, 2025. Thereafter, the E-voting module shall be disabled by NSDL. Once the vote on a resolution is casted by members, the members cannot modify it subsequently.
- Members who have acquired shares after the sending of this notice and before the cut-off date i.e. Thursday, July 3, 2025. may obtain the USER ID and Password by sending a request at evoting@nsdl.com or shareservice@zee.com . However, if a person is already registered with NSDL for remote e-voting then they may use their existing USER ID and Password and cast their vote. Members attending the EGM who have not cast their vote by remote e-voting shall be eligible to cast their vote through e-voting during the EGM. Members who have voted through remote e-voting shall be eligible to attend the EGM, however they shall not be eligible to vote at the meeting.
- Shareholders holding shares in physical mode and who have not updated their email addresses with the Company are requested to get their email registered with the company's Registrar and Transfe Agent, MUFG Intime India Private Limited (earlier known as Link Intime India Private Limited) (RTA) by writing to RTA with their details. Shareholders holding shares in dematerialized mode are requested to register/update their e-mail addresses with the concerned Depository participant(s)
- The detailed procedure of electronic voting is mentioned in the Notice of the EGM and is also available on the website of NSDL viz. www.evoting.nsdl.com. In case of any query on remote e-voting, Members may refer to FAQs and/or e-voting user manua available on website of NSDL at www.evoting.nsdl.com or call or toll free no. 022-4886 7000.
- Any query or grievance connected with the EGM, other than E-Voting, may be addressed to the Company Secretary a shareservice@zee.com or members may contact Ms. Surabh Gangatirkar, from MUFG Intime India Private Limited at C-101 247 Park, LBS Marg, Vikhroli (West), Mumbai - 400 083, Tel: +91 022 49186000, Fax: +91 022 49186060, E-mail: rnt.helpdesk@in.mpms.mufg.com

By Order of the Board For Zee Entertainment Enterprises Limited

> Ashish Agarwal Company Secretary Membership No. FCS 6669

Place: Mumbai Date: June 18, 2025

Authorised Officer, Indusind Bank Lid

STATUTORY 15 DAYS SALE NOTICE UNDER THE SARFAESI ACT, 2002

on 13(2) of the Securitisation and reconstruction of Financial Assets and Enforcement of Security Interest Act-2002

ਟਾਟਾ ਕੈਪੀਟਲ ਲਿਮਟਿਡ ਰਜਿਸਟਰਡ ਪਤਾ: 11ਵੀਂ ਮੰਜਿਲ, ਟਾਵਰ ਏ, ਪੈਨਿਨਸੁਲਾ ਬਿਜਨਸ ਪਾਰਕ, ਗਣਪਤਰਾਓ ਕਦਮ ਮਾਰਗ ਲੌਅਰ ਪਰੇਲ, ਮੁੰਬਈ- 400013,

ਅਚੱਲ ਜਾਇਦਾਦ ਦੀ ਵਿਕਰੀ ਲਈ ਵਿਕਰੀ ਨੋਟਿਸ ਰਲ 8(6) ਜਿਸ ਨੂੰ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 9(1) ਨਾਲ ਪੜਿਆ ਜਾਵੇ ਤਹਿਤ ਕਿਉਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਉਰਿਟੀ ਇੰਟਰਸਟ ਐਕਟ 2002 ਜਿਸ ਨੂੰ ਰੂਲ 8(6) ਦੀਆਂ ਤਜਵੀਜਾਂ ਨਾਲ ਪੜਿਆ ਜਾਵੇ ਜਿਸ ਨੂੰ ਸਕਿਊਰਿਟੀ ਇੰਟਰਸਟ ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 9(1) ਦੀਆਂ ਤਜਵੀਜਾਂ ਨਾਲ ਪੜਿਆ ਜਾਵੇ ਤਹਿਤ ਅਚੱਲ ਜਾਇਦਾਦ ਦੀ ਵਿਕਰੀ ਲਈ ਈ ਨਿਲਾਮੀ ਵਿਕਰੀ ਨੋਟਿਸ

ਲੋਨ ਖਾਤਾ ਨੰ. 5378545 ਅਤੇ 7752806 ਅਤੇ TCFLA0363000010909847 : ਸ਼੍ਰੀ ਮੋਹਿਤ ਢਿੰਗਰ

ਇਹ ਜਾਣਕਾਰੀ ਦਿਤੀ ਜਾਂਦੀ ਹੈ ਕਿ ਟਾਟਾ ਕੈਪੀਟਲ ਲਿਮਟਿਡ (ਟੀਸੀਐਲ) ਕੈਪਨੀਜ ਐਕਟ, 1956 ਦੀਆਂ ਤਜਵੀਜਾਂ ਤਹਿਤ ਇਕਕਾਰਪੋਰੇਟਿਡ ਇਕ ਨਾਨ ਬੈਕਿੰਗ ਵਿਤੀ ਕੈਪਨੀ ਹੈ, ਜਿਸ ਦਾ ਰਜਿ. ਦਫਤਰ ਪੰਤਾ ਪੈਨਿਨਸੁਲਾ ਬਿਜਨਸ ਮਾਰਕ, ਟਾਵਰ ਏ, 11ਵੀਂ ਮੰਜਿਲ, ਗਣਪਤਰਾਓ ਕਦਮ ਮਾਰਗ, ਲੋਅਰ ਪਰੇਲ, ਮੁੰਬਈ− 400013 ਅਤੇ ਬ੍ਰਾਂਚ ਦਫਤਰ ਪੰਜਾਬ ਵਿਖੇ ਹੋਰ ਸਥਾਨਾਂ 'ਤੇ ਹਨ। ਇਹ ਕਿ ਨੈਸ਼ਨਲ ਕੰਪਨੀ ਲਾਅ ਟ੍ਰਿਬਊਨਲ (ਐਨਸੀਐਲਟੀ) ਮੁੰਬਈ ਨੇ ਆਪਣੇ ਹਕਮ ਮਿਤੀ 24.11.2023 ਰਾਹੀਂ ਕੰਪਨੀਜ ਐਕਟ, 2013 ਦੇ ਸੈਕਸ਼ਨ 66 ਅਤੇ ਹੋਰ ਲਾਗ ਤਜਵੀਜਾਂ ਜਿਸ ਨੂੰ ਸੈਕਸ਼ਨ :30 ਤੋਂ 232 ਦੀਆਂ ਤਜਵੀਜਾਂ (ਦਸੀ ਸਕੀਮ) ਤਹਿਤ ਟਾਟਾ ਕੈਪੀਟਲ ਫਾਇਨੈਂਸ਼ਿਅਲ ਸਰਵਿਸਜ ਲਿਮਟਿਡ ਟੀਸੀਐਫਐਸਐਲ) ਅਤੇ ਟਾਟਾ ਕਲੀਨਟੈਕ ਕੈਪੀਟਲ ਲਿਮਟਿਡ (ਟੀਸੀਸੀਐਲ) ਟਰਾਂਸਫਰਰ ਵਜੋਂ ਟਾਟਾ ਕੈਪੀਟਲ ਲਿਮਟਿਡ ਟੀਸੀਐਲ) ਟਰਾਂਰਫਰੀ ਵਜੋਂ ਦਰਮਿਆਨ ਰਲੇਵੇਂ ਦੀ ਸਕੀਮ ਜਾਰੀ ਕੀਤੀ ਹੈ। ਸੋ ਸ਼ਰਤਾਂ ਮਤਾਬਕ ਟੀਸੀਐਫਐਸਐਲ ਅਤੇ ਟੀਸੀਸੀਐਲ (ਟਰਾਂਸਫਰਰ ਕੰਪਨੀਆਂ) ਸਮੇਤ ਇਨਾ ਦੇ ਅੰਡਰ ਟੇਕਿੰਗ ਦਾ ਰਲੇਵਾਂ ਟੀਸੀਐਲ ਵਿਖੇ ਹੋ ਗਿਆ ਹੈ ਜਮੇਤ ਸਾਰੀ ਜਾਇਦਾਦ, ਐਸਟਸ, ਹੱਕ, ਲਾਭ, ਹਿਤ, ਡਿਊਟੀ, ਜਿੰਮੇਵਾਰੀਆਂ, ਦੇਣਦਾਰੀਆਂ, ਠੇਕੇ, ਇਕਰਾਰਨਾਮੇ ਸਕਊਰਟੀਆਂ ਆਦਿ ਮੁਖ ਸੰਦਰਭ ਹਨ ਜਿਵੇਂ ਕਿ ਹੇਠ ਸਾਰਣੀ ਵਿਖੇ ਖਾਸ ਤੌਰ 'ਤੇ ਦਰਸਾਏ ਗਏ ਹਨ ਜੋ ਮਿਤੀ 01.01.2024 ਤੋਂ ਲਾਗੂ ਹਨ। ਦਸੇ ਹੁਕਮ ਅਤੇ ਸਕੀਮ ਦੀ ਪਾਲਣਾ ਕਰਦੇ ਹੋਏ ਟੀਸੀਐਫਐਸਐਲ ਦੁਆਰਾ ਤਹਰੀਰ ਸਾਰੇ ਦਸਤਾਵੇਜ ਅਤੇ ਇਸ ਸੰਬੰਧੀ ਸਾਰੇ ਬਕਾਏ ਬਿਨੈਕਾਰ ਕੰਪਨੀ ਵਿਖੇ ਤਬਦੀਲ ਹੋ ਗਏ ਹਨ ਅਤੇ ਇਸ ਤਰ੍ਹਾਂ ਨਿਯਮਾਂ ਮਤਾਬਕ ਬਿਨੈਕਾਰ ਕੰਪਨੀ (ਕਰਜਦਾਰਾਂ/ਸਹਿ-ਕਰਜਦਾਰਾਂ) ਵਲੋਂ ਦਾਅਵੇ ਲਈ ਹੱਕਦਾਰ ਹੈ।

ਮਾਮ ਜਨ ਸਧਾਰਨ ਨੂੰ ਅਤੇ ਖਾਸਕਰ ਹੇਠ ਦਰਸਾਏ ਕਰਜਦਾਰ∠ਸਹਿ−ਕਰਜਦਾਰ ਨੂੰ ਨੋਟਿਸ ਦਿਤਾ ਜਾਂਦਾ ਹੈ ਕਿ ਹੇਠ ਦੱਸੀ ਗਈ ਅਚੱਲ ਜਾਇਦਾਦ ਟਾਟਾ ਕੈਪੀਟਲ ਲਿਮਟਿਡ (ਸੁਰੱਖਿਅਤ ਲੈਣਦਾਰ/ਟੀਸੀਐਲ) ਕੋਲ ਗਿਰਵੀ ਹੈ, ਜਿਸ ਦਾ ਟਾਟਾ ਕੈਪੀਟਲ ਲਿਮਟਿਡ (ਸੁਰੱਖਿਅਤ ਲੈਣਦਾਰ) ਦੇ ਅਧਿਕਾਰਤ ਅਫਸਰ ਨੇ ਸਕਿਊਰਿਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇਟਰਸਟ ਐਕਟ 2002 (ਸਰਫੇਸੀ ਐਕਟ) (2002 ਦਾ ਨੂੰ 54) ਦੇ ਸੈਕਸ਼ਨ 13(2) ਤਹਿਤ ਕਬਜਾ ਲੈ ਲਿਆ ਹੈ।ਹੇਠ ਦਰਸਾਈ ਅਚੱਲ ਜਾਇਦਾਦ ਮਿਤੀ 15 ਜੁਲਾਈ, 2025 ਨੂੰ "ਜਿਵੇਂ ਹੈ, ਜਿਥੇ ਹੈ" ਅਤੇ ਜਿਵੇਂ ਹੈ, ਜੋ ਹੈ ਅਤੇ ਜੋ ਕੁਝ ਹੈ ਉਥੇ ਹੈ ਤੇ ਕੋਈ ਸ਼ਿਕਾਇਤ ਨਹੀਂ" ਦੇ ਆਧਾਰ 'ਤੇ ਵੇਚੀ ਜਾਵੇਗੀ। ... ਜਿਵੇਂ ਕਿ ਸੁਰੱਖਿਅਤ ਜਾਇਦਾਦ ਦੀ ਵਿਕਰੀ ਕਰਜਦਾਰ ਅਤੇ ਸਹਿ ਕਰਜਦਾਰ∕ਗਰੰਟਰਾਂ ਜੋ (1) ਮੋਹਿਤ ਢਿੰਗਰਾ, ਅਤੇ

(2) ਰਿਤਿਕਾ ਢਿੰਗਰਾ ਉਰਫ ਰਿਤਿਕਾ, ਦੋਵੇਂ ਵਾਸੀ ਮਕਾਨ ਨੂੰ 3802, ਗਲੀ ਨੂੰ 8, ਸ਼ਿਵਾ ਜੀ ਨਗਰ, ਲੁਧਿਆਣਾ 141008 ਹੋਰ ਪਤਾ : ਦਕਾਨ ਨੂੰ 20 ਅਰੋੜਾ ਮਾਰਕੀਟ ਗਾਂਧੀ ਨਗਰ, ਲੁਧਿਆਣਾ 141008, ਹੋਰ ਪਤਾ : ਮਕਾਨ ਨੂੰ 4045, ਗਲੀ ਨੂੰ 4, ਨਗਿੰਦਰ ਨਗਰ, ਸਮੂਰਾਲਾ ਚੋਕ, ਸੈਂਟਰਲ ਡਾਕੂਖਾਨਾ, ਲੁਧਿਆਣਾ ਪੰਜਾਬ 141008, ਹੋਰ ਪਤਾ : ਮਕਾਨ ਨੂੰ 5710, ਗਲੀ ਨੂੰ 6, ਨਿਊ ਸ਼ਿਵਾ ਜੀ ਨਗਰ, ਲੁਧਿਆਣਾ ਪੰਜਾਬ 141001, (3) ਮੈਸ. ਮੋਹਿਤ ਗਾਰਮੈਂਟਸ ਰਾਹੀਂ ਇਸ ਦੇ ਪ੍ਰਾਪ ਮਕਾਨ ਨੂੰ 3802, ਗਲੀ ਨੂੰ 8, ਸ਼ਿਵਾ ਜੀ ਨਗਰ, ਲੁਧਿਆਣਾ 141008, ਹੋਰ ਪਤਾ ਦੁਕਾਨ ਨੂੰ 20 ਅਰੋੜਾ ਮਾਰਕੀਟ ਗਾਂਧੀ ਨਗਰ, ਲੂਧਿਆਣਾ 141008, ਹੋਰ ਪਤਾ : ਮਕਾਨ ਨੂੰ 4045, ਗਲੀ ਨੂੰ , ਨਗਿੰਦਰ ਨਗਰ, ਸਮਰਾਲਾ ਚੋਕ, ਸੈਂਟਰਲ ਡਾਕਖਾਨਾ, ਲੁਧਿਆਣਾ ਪੰਜਾਬ 141008 ਵਲੋਂ ਸੁਰਖਿਅਤ ਕਰਜੇ ਰੂ ,01,81,502/– (ਰੁਪਏ ਤਿੰਨ ਕਰੋੜ ਇਕ ਲੱਖ ਇਕਿਆਸੀ ਹਜ਼ਾਰ ਪੰਜ ਸੋ ਦੋ ਸਿਰਫ) ਜਿਸ ਵਿਚ ਸਾਮਲ ਰੂ. 30,59,111/ ਲੋਨ ਖਾਤਾ ਨੂੰ 5378545 ਵਿਖੇ ਅਤੇ ਰ. 2,19,41,822/- ਲੋਨ ਖਾਤਾ ਨੂੰ 7752806 ਵਿਖੇ ਅਤੇ ਰ. 51,80,569/ ਲੋਨ ਖਾਤਾ ਨੂੰ TCFLA0363000010909847 ਵਿਖੇ ਮਿਤੀ 29 ਮਈ, 2025 ਤੱਕ ਦੀ ਵਸੂਲੀ ਲਈ ਕੀਤੀ ਜਾਵੇਗੀ। ਏਹ ਨੋਟਿਸ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਵਿਕਰੀ ਦੀ ਮੁਲਤਵੀ ∕ਗੈਰ ਮੌਜੂਦਗੀ ਨਾ ਹੋਣ 'ਤੇ ਉਕਤ ਜਾਇਦਾਦ ਨੂੰ ਟੀਸੀਐਲ ਦੁਆਰਾ ਜਿਸ ਦੀ ਬ੍ਰਾਂਚ ਪਹਿਲੀ ਮੰਜਿਲ, ਐਸਸੀਓ ¹67-168, ਸੈਕਟਰ 8 ਸੀ, ਮਾਧਯਾ ਮਾਰਗ, ਚੰਡੀਗੜ੍ਹ 160018 ਵਿਖੇ ਮਿਤੀ 15 ਜੁਲਾਈ, 2025 ਦੁਪਹਿਰ 2.00 ਵਜੇ ਈ-ਨਿਲਾਮੀ ਰਾਹੀਂ ਵੇਚੀ ਜਾਵੇਗੀ। . ਭੀਐਮਡੀ ਡਿਮਾਂਡ ਡਰਾਫਟ ਦੇ ਨਾਲ ਜਾਇਦਾਦ ਦੀ ਖ਼ਗੀਦ ਲਈ ਸੀਲਬੰਦ ਈ-ਨਿਲਾਮੀ ਟਾਟਾ ਕੈਪੀਟਲ ਲਿਮਟਿਡ ਦੇ

ਅਧਿਕਾਰਤ ਅਧਿਕਾਰੀ ਦੁਆਰਾ ਮਿਤੀ 14 ਜੁਲਾਈ, 2025 ਨੂੰ ਸਾਮ 5.00 ਵਜੇ ਤੱਕ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਕਬਜੇ ਦੀ ਕਿਸਮ

	ਸੁਗਖਅਤ ਜਾਇਦਾਦ ਦਾ ਵਰਵਾ	ਉਸਾਰੂ /ਭੌਤਿਕ	ਕੀਮਤ(ਰੂ.)	ਈਐਮਡੀ (ਰੁ.)
	ਦੁਕਾਨ ਨੰ 6, ਹੇਠਲੀ ਮੰਜਿਲ, ਮਿਉਂਸਪਲ ਨੰ ਬੀ− ⊩1714/5-ਦੇਂ/1, ਫਤਹਿਗੜ੍ਹ, ਤਰਫ ਮਹਲ, ਗਾਂਧੀ ਨਗਰ ਲੁਧਿਆਣਾ ਪੰਜਾਬ 141008, ਖਾਸ ਤੌਰ 'ਤੇ ਵਿਕਰੀ ਡੀਡ ਮਿਤੀ 04.09.2017 ਜੋ ਮੋਹਿਤ ਢਿੰਗਰਾ ਦੇ ਪਖ ਵਿਚ ਤਹਰੀਰ ਕੀਤੀ ਗਈ ਵਿਖੇ ਦਰਸਾਇਆ ਗਿਆ	ਭੌਤਿਕ	(ਰੂ. ਉਨਾਹਟ ਲੱਖ ਪੱਚਾਸੀ ਹਜ਼ਾਰ ਸਿਰਫ)	(ਰੂ. ਪੰਜ ਲੱਖ ਅਠਾਨਵੇਂ ਹਜ਼ਾਰ ਪੰਜ ਸੋ ਸਿਰਫ)
ı	ਵਿਕਰੀ ਲਈ ਰੱਖੀ ਗਈ ਜਾਇਦਾਦ ਦਾ ਵੇਰਵਾ	ਾ ਅਨੁਸੂਚੀ ਵਿੱਚ ਦਰਸ਼ਾਇਆ ਰਿ	ਆ ਹੈ । ਜੇਕਰ ਉਪਰ	ਦਰਸ਼ਾਈ ਸ਼ਰੱਖਿਅਤ

ਸਾਇਦਾਦ ਵਿਖੇ ਚੱਲ ਵਸਤੂਆਂ ∕ਘਰੇਲੂ ਵਸਤੂਆਂ ਮੌਜੂਦ ਹਨ ਨੂੰ ਸੁਰੱਖਿਅਤ ਜਾਇਦਾਦ ਨਾਲ ਨਹੀਂ ਵੇਚਿਆ ਜਾਵੇਗਾ ਜਦੋਂ ਤੱਕ ਕਿ ਨਿਲਾਮੀ ਵਿਕਰੀ ਨੌਟਿਸ ਵਿੱਚ ਨਹੀਂ ਦਰਸ਼ਾਇਆ ਜਾਂਦਾ ਹੈ।ਵਿਕਰੀ ਨੂੰ ਰੋਕ ਦਿੱਤਾ ਜਾਵੇਗਾ ਜੇਕਰ, ਉਪਰੋਕਤ ਅਨੁਸਾਰ ਬਕਾਇਆ ਰਕਮ, ਵਿਆਜ ਅਤੇ ਲਾਗਤਾਂ (ਵਿਕਰੀ ਦੀ ਲਾਗਤ ਸਮੇਤ) 'ਅਧਿਕਾਰਤ ਅਧਿਕਾਰੀ' ਨੂੰ ਸੌਂਪੀਆਂ ਜਾਂਦੀਆਂ ਹਨ ਜਾਂ ਉਸ ਦੀ ਤਸੱਲੀ ਲਈ ਸੂਬਤ ਦਿੱਤਾ ਜਾਂਦਾ ਹੈ ਕਿ ਅਜਿਹੇ ਸੁਰੱਖਿਅਤ ਕਰਜੇ ਦੀ ਰਕਮ, ਵਿਆਜ ਅਤੇ ਲਾਗਤਾਂ ਦਾ ਭਗਤਾਨ ਕੀਤਾ ਗਿਆ ਹੈ।ਵਿਕਰੀ [']ਤੇ ਆਮ ਤੌਰ 'ਤੇ ਜਨਤਾ ਨੂੰ ਨਿੱਜੀ ਤੌਰ 'ਤੇ ਆਪਣਾ ਟੈਂਡਰ ਜਮਾ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਇਸ ਵਿਕਰੀ ਦੇ ਸਬੰਧ ਵਿੱਚ ਜਿਸ ਦੀ ਡਿਊਟੀ ਹੈ ਉਹ ਸਿੱਧੇ ਜਾਂ ਅਸਿੱਧੇ ਤੌਰ 'ਤੇ ਵੇਚੀ ਜਾਣ ਵਾਲੀ ਜਾਇਦਾਦ 'ਤੇ ਬੋਲੀ, ਸਾਸਲ ਜਾਂ ਹਾਸਲ ਦੀ ਕੌਸ਼ਿਸ ਨਹੀ ਕਰ ਸਕਦਾ ।ਵਿਕਰੀ ਸਰਫੇਸੀ ਐਕਟ 2002 ਤਹਿਤ ਦਰਸਾਈ ਨਿਯਮਾਂ ⁄ਸ਼ਰਤਾਂ ਦਾ ਵਿਸਾ ਹੋਵੇਗੀ।ਈ ਨਿਲਾਮੀ ਪੋਰਟਲ https://augeo.samil.in 'ਤੇ ਮਿਤੀ 15 ਜਲਾਈ, 2025 ਨੂੰ ਦਪਹਿਰ 02.00 ਤੋਂ 03.00 ਵਜੇ ਤੱਕ 10 ਮਿਟ ਦੇ ਅਸੀਮਿਤ ਵਾਧੇ ਦੇ ਨਾਲ ਕੀਤੀ ਜਾਵੇਗੀ।ਜਾਇਦਾਦ ਨੂੰ ਖਰੀਦਣ ਲਈ ਜਮਾਂ ਕਰਵਾਈਆਂ ਗਈਆਂ ਸਾਰੀਆਂ ਬੋਲੀਆਂ ਨਾਲ ਬਿਆਨਾ ਰਾਸੀ ਜਿਵੇਂ ਕਿ ਉਪਰ ਦਰਸਾਇਆ ਗਿਆ ਹੈ, ਡਿਮਾਂਡ ਡਰਾਫਟ ਰਾਹੀਂ 'ਟਾਟਾ ਕੈਪੀਟਲ ਲਿਮਟਿਡ' ਦੇ ਪੱਖ ਵਿਚ ਚੰਡੀਗੜ੍ਹ ਵਿਖੇ ਅਦਾਇਗੀ ਕੀਤੀ ਜਾਵੇ।ਜਾਇਦਾਦ ਦੀ ਨਿਰੀਖਣ ਮਿਤੀ 04 ਜੁਲਾਈ,2025 ਨੂੰ ਸਵੇਰੇ

11:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕੀਤੀ ਜਾ ਸਕਦੀ ਹੈ। ਨੌਟ: ਚਾਹਵਾਨ ਬੋਲੀਕਾਰ ਟਾਟਾ ਕੈਪੀਟਲ ਲਿਮਅਿਡ ਮੋਬਾਈਲ ਨੰ: +91 86910−05238/ਅਧਿਕਾਰਤ ਅਧਿਕਾਰੀ ਸ੍ਰੀ ਅਵਨੰਦਰ ਸ਼ਰਮਾ, ਈਮੇਲ ਆਈਡੀ anvander.sharma@tatacapital.com ਅਤੇ ਮੋਬਾ ਨੰਬਰ +91 86074-

ਵਿਕਰੀ ਦੀਆਂ ਵਧੇਰੇ ਨਿਯਮਾਂ ਅਤੇ ਸਰਤਾਂ ਲਈ, ਕਿਰਪਾ ਕਰਕੇ ਸੁਰੱਖਿਅਤ ਲੈਣਦਾਰ ਦੀ ਵੈੱਬਸਾਈਟ ਵਿੱਚ ਦਿੱਤੇ ਲਿੰਕ ਨੂੰ ਵੇਖੋ, ਜਿਵੇਂ ਕਿ, https:www.tatacapital.com/content/dam/tata-capital/pdf/e-auction/tcfsl/4th-E Auction-Newspaper-Publication-Mr-Mohit-Dhingra-5378545-7752806 TCFLA0363000010909847.pdf 'ਤੇ ਪਹੁੰਚ ਕਰੋ।

ਸਥਾਨ: ਚੰਡੀਗੜ੍ਹ (ਪੰਜਾਬ)

ਸਹੀ/- ਅਧਿਕਾਰਤ ਅਧਿਕਾਰੀ ਬ਼ਾਂਚ ਦਫ਼ਤਰ :



ਐਸਸੀਓ 3 ਅਤੇ 4 ਸੈਕਟਰ 19-ਸੀ, ਚੰਡੀਗੜ੍ਹ-160019

ਕਬਜ਼ਾ ਨੋਟਿਸ (ਸੈਕਸ਼ਨ 13(4)) (ਅਚੱਲ ਜਾਇਦਾਦ ਲਈ)

ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ <mark>ਕੇਨਰਾ ਬੈਂਕ</mark> ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 (2002 ਦਾ ⁵4) ਅਤੇ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 3 ਨਾਲ ਪੜ੍ਹਿਆ ਜਾਵੇ ਤਹਿਤ ਕਰਜਦਾਰਾਂ ਨੂੰ ਹੇਠ ਦਰਸ਼ਾਈਆਂ ਮਿਤੀਆਂ ਨੂੰ ਡਿਮਾਂਡ ਨੋਟਿਸ ਜਾਰੀ ਕਰਦਿਆਂ ਡਿਮਾਂਡ ਨੋਟਿਸ ਵਿਖੇ ਦਰਸ਼ਾਈ ਰਕਮ ਦਸੇ ਨੋਟਿਸ ਤੋਂ 60 ਦਿਨਾਂ ਦੇ ਅੰਦਰ

ਕਰਜ਼ਦਾਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰਾਂ ਨੂੰ ਅਤੇ ਆਮ ਜਨ ਸਧਾਰਨ ਨੂੰ ਇਹ ਨੌਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਦਸੇ ਰੂਲ ਦੇ

ਰੂਲ 8 ਅਤੇ 9 ਨਾਲ ਪੜ੍ਹਿਆ ਜਾਵੇ ਤਹਿਤ ਹੋਠ ਦਰਸ਼ਾਈਆਂ ਮਿਤੀਆਂ ਨੂੰ ਕਬਜ਼ਾ ਲੈ ਲਿਆ ਹੈ। ਕਰਜ਼ਦਾਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਸੂਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸ਼ਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ ਅਤੇ ਜਾਇਦਾਦ ਨਾਲ ਕੋਈ ਵੀ ਲੈਣ ਦੇਣ ਹੇਠ ਖਾਤੇ ਨਾਲ ਦਰਸ਼ਾਈ ਰਕਮ ਲਈ ਕੇਨਰਾ ਬੈਂਕ, ਦੇ ਚਾਰਜ ਦਾ ਵਿਸ਼ਾ ਹੋਵੇਗਾ। ਕਰਜ਼ਦਾਰਾਂ ਨੂੰ ਇਹ ਧਿਆਨ ਦਵ੍ਧਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਗਿਰਵੀ ਜਾਇਦਾਦ

ਕਰਜਦਾਰਾਂ/ਸਹਿ-ਕਰਜਦਾਰਾਂ/ਗਰੰਟਰਾਂ ਅਚੱਲ ਜਾਇਦਾਦ ਦਾ ਬਕਾਇਆ ਕਬਜੇ ਦੀ ਅਤੇ ਗਿਰਵੀਕਾਰਾਂ ਦੇ ਨਾਂ ਵੇਰਵਾ ਕਰਜਦਾਰ : ਮੈਸ. ਜੈਨੇਸਿਸ ਇੰਜੀਨੀਅਰਿੰਗ ਕੰਪਨੀ ਮਕਾਨ ਨੰ: 4553 ਏ, 07.04.2025 11.06.2025 Rs. 1,30,19,781.22

ਰਾਹੀਂ ਹਿੱਸੇਦਾਰ 1. ਸ਼ੀਮਤੀ ਨੀਲਮ ਜੈਨ ਪਤਨੀ ਐਮਆਈਜੀ ਸੈਕਟਰ 70, ਐਸਏਐਸ ਨਗਰ, ਮੋਹਾਲੀ, ਸਤੀਸ਼ ਕੁਮਾਰ ਜੈਨ (ਹਿੱਸੇਦਾਰ/ਗਰੰਟਰ/ਗਿਰਵੀਕਾਰ) ਪੰਜਾਬ–160071 ਸ਼੍ਰੀਮਤੀ ਨੀਲਮ ਜੈਨ ਪਤਨੀ ਸ਼੍ਰੀ ਮਿਤੀ 06.04.2025 ਤੋਂ ਬਣਦਾ ਵਿਆਜ 07.04.2025 ਤੋਂ ਬਣਦਾ ਵਿਆਜ ਸਮੇਤ ਭਵਿੱਖੀ ਵਿਆਜ ਦਰ ਅਤੇ ਚਾਰਜ 2. ਸ਼ੀ ਸਤੀਸ਼ ਕਮਾਰ ਜੈਨ (ਹਿੱਸੇਦਾਰ/ਗਰੰਟਰ) ਸਤੀਸ਼ ਕੁਮਾਰ ਜੈਨ ਪੁੱਤਰ ਸ਼੍ਰੀ ਕਪੂਰੀ ਲਾਲ ਜੈਨ ਮਿਤੀ : 18.06.2025 ਸਥਾਨ : ਚੰਡੀਗੜ

ਅਧਿਕਾਰਤ ਅਫਸਰ

HOUSING FINANCE

ਵਾਸਤ ਹਾਉਸਿੰਗ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ ਯੂਨਿਟ 203 ਅਤੇ 204, ਦੂਜੀ ਮੰਜਿਲ, 'ਏ' ਵਿੰਗ, ਨਵਭਾਰਤ ਅਸਟੇਟ, ਜਕਾਰੀਆ ਬੁੰਦੇਰ ਰੋਡ, ਸੇਵਰੀ (ਪਛਮ), ਮੁੰਬਈ 400015, ਮਹਾਰਾਸ਼ਟਰ, ਸੀਆਈਐਨ : U65922MH2005PLC272501

ਕਬਜਾ ਨੌਟਿਸ

ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ <mark>ਵਾਸਤੁ ਹਾਉਸਿੰਗ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ</mark> ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਉਰਿਟਾਈਜੇਸ਼ਨ

ਐਂਡ ਰੀਕੈਸਟਰਕਸ਼ਨ ਆਫ਼ ਫਾਈਨੈੱਸੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 ਅਤੇ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 9 ਨਾਲ ਪੜ੍ਹਿਆ ਜਾਵੇ ਤਹਿਤ ਕਰਜਦਾਰਾਂ ਨੂੰ ਡਿਮਾਂਡ ਨੋਟਿਸ ਜਾਰੀ ਕਰਦਿਆਂ ਸਬੰਧਤ ਨੋਟਿਸ ਵਿੱਚ ਹੇਠ ਦਰਸ਼ਾਈ ਰਕੰਮ ਦਸੇ ਨੋਟਿਸ ਪਾਪਤ ਹੋਣ ਦੀ ਮਿਤੀ ਤੋਂ 60

ਕਰਜ਼ਦਾਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਦਸੇ ਰੂਲ ਦੇ ਰੂਲ 9 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸਾਈ ਮਿਤੀਆਂ ਨੂੰ ਕਬਜ਼ਾ ਲੈ ਲਿਆ ਹੈ। ਕਰਜ਼ਦਾਰਾਂ ਅਤੇ ਗਰੰਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇਂ ਅਤੇ ਜਾਇਦਾਦ ਨਾਲ ਕੋਈ ਵੀ ਲੈਣ ਦੇਣ ਹੇਠਾਂ ਦੱਸੀ ਰਕਮ ਅਤੇ ਬਿਆਜ ਇਸ ਉਪਰੰਤ ਲਾਗਤਾਂ ਆਦਿ ਲਈ

ਰੂ ਹਾਲੇ। ਸ਼ੁਰੂ ਵਰਵਨਾਮ ਕਾਰਕਰਸ਼ਨ । ਅਮਾਵਣ ਦੇ ਚਰਜ ਦਾ ਵਿਸ਼ਾ ਹਵੇਗਾ।			
ਕਰਜਦਾਰ, ਸਹਿ-ਕਰਜਦਾਰ ਦਾ ਨਾਂ ਅਤੇ ਐਲਏਐਨ ਨੰ	ਡਿਮਾਂਡ ਨੋਟਿਸ ਦੀ ਮਿਤੀ ਅਤੇ ਰਕਮ	ਜਾਇਦਾਦ ਦਾ ਵੇਰਵਾ	ਕਬਜੇ ਦੀ ਮਿਤੀ ਅਤੇ ਕਿਸਮ
ਯੋਗੇਸ਼ ਕੁਮਾਰ, ਮੋਹਨ ਲਾਲ, ਸੁਨੀਤਾ HL0000000110462 &	20 ਮਈ, 2024 ਰੁ. 3199732 ਅਤੇ ਰੁ. 1302217 ਮਿਤੀ 16 ਮਈ, 2024 ਤੱਕ	ਜਾਇਦਾਦ ਨੰ: ਬੀ01-03236, ਖਸਰਾ ਨੰ: 237/16/1/4 ਮਿੰਨ (0-9- 3.00), ਵਾਕਿਆ ਰਕਬਾ ਦਸ਼ਮੇਸ਼ ਨਗਰ, ਮੋਰਾਂਵਾਲੀ ਸੁਮਾਨ-ਏ, ਜਾਇਦਾਦ ਸਥਿਤੀ ਨੇਡੇ ਗੁਦੁਆਰਾ ਸਾਹਿਬ ਮੋਰਾਂਵਾਲੀ ਭਾਰਡ ਨੰ: 23 (ਨਵਾਂ), ਸੁਨਾਮ ਜ਼ਿਲ੍ਹਾ ਸੰਗਰੂਰ ਪੰਜਾਬ, 148028/27, ਜਮੀਨ ਮਿਣਤੀ 283 ਵਰਗ ਗਜ਼ ਜੋ ਕਿ 09 ਮਰਲਾ 3.00 ਸਰਸਾਹੀ, ਉੱਤਰ: ਨੌਨਾ ਬਹਾਦਰ ਦਾ ਮਕਾਨ, ਦੱਖਣ : ਖਾਲੀ ਪਲਾਟ, ਪਸ਼ਤ: ਇੱਕਸਰਜੀਤ ਸਿੰਘ ਦਾ ਮਕਾਨ ਪੁੱਛਮ: ਗਲੀ	ਮਿਤੀ 13 ਜੂਨ, 2025 ਨੂੰ ਭੌਤਿਕ ਕਬਜਾ ਲਿਆ

ਮਿਤੀ : 19.06.2025

ਵੋਨ ਨੰ: 0172-5009882/84/86

ਈ-ਨਿਲਾਮੀ ਵਿਕਰੀ ਨੋਟਿਸ

ਈਮੇਲ : sectoc@bankofbaroda.com ਚੱਲ /ਅਚੱਲ ਜਾਇਦਾਦ ਦੀ ਵਿਕਰੀ ਨੋਟਿਸ ਲਈ ਨੋਟਿਸ

ਸਾਰਣੀ 4-ਏ (ਰਲ 6(2) ਅਤੇ 8(6) ਦੀਆਂ ਤਜਵੀਜਾਂ ਵੇਖੋ) ਸਕਿਉਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈੰਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਉਰਿਟੀ ਇੰਟਰਸਟ ਐਕਟ 2002 ਜਿਸ ਨੂੰ ਸਕਿਉਰਿਟੀ ਇਨਟਰਸਟ (ਇਨਫੌਰਸਮੈਂਟ) ਰਲ. 2002 ਦੇ ਰਲ 6(2) ਅਤੇ 8(6) ਦੀਆਂ ਤਜਵੀਜ਼ਾਂ ਨਾਲ ਪੜਿਆ ਜਾਵੇ, ਤਹਿਤ ਚੱਲ ਜਾਇਦਾਦ ਦੀ ਵਿਕਰੀ ਲਈ ਈ-ਨਿਲਾਮੀ ਵਿਕਰੀ ਨੋਟਿਸ।

SCAN HERE

ਰਾਖਵੀਂ ਕੀਮਤ ਜਾਇਦਾਦ ਦੇ ਬਾਂਚ ਮੈਨੇਜ਼ਰ/ ਬਿਆਨਾ ਰਾਸ਼ੀ ਬਕਾਇਆ ਬੋਲੀ ਵਾਧਾ ਹੋਣ ਦੀ ਮਿਤੀ ਅਤੇ ਜਮ੍ਹਾ (ਈਐਮਡੀ) ਸਮਾਂ ਮਿਤੀ ਅਤੇ ਸਮਾਂ ਰਕਮ 08.07.2025, 30,00,000/ 10,000/ ਦੂਪਹਿਰ 02.00 ਤੋਂ ਸ਼ਾਮ ਸਵੇਰੇ 11:00 ਤੋਂ 06:00 ਵਜੇ ਤੱਕ (10 ਸ਼ਾਮ 5:00 ਵਜੇ

ਭੌਤਿਕ Rs. 77.87.157.30 ਸੀ ਸੰਦੀਪ 98121-96852 (ਰ. ਸਤੱਤਰ ਲੱਖ ਸੱਤਾਸੀ ਹਜ਼ਾਰ ਇਕ ਸੋ ਸਤਵੰਜਾ ਅਤੇ ਤੀਹ ਪੈਸੇ ਸਿਰਫ਼) ਮਿਤੀ : 09.12.2024 ਮਿੰਟ ਦੇ ਅਸੀਮਤ ਤੱਕ (ਮਿਤੀ : 30.11.2024 ਤੱਕ ਸ਼ਾਮਲ ਤੱਕ (ਪਹਿਲਾਂ ਮਿਲਣ 3,00,000/-ਵਿਆਜ ਅਤੇ ਹੋਰ ਚਾਰਜ) ਦਾ ਸਮਾਂ ਲੈ ਕੇ) ਫਾਇਨਾਂਸ ਤੋਂ ਖਰੀਦੀਆਂ ਹੋਈਆਂ ਮਸ਼ੀਨਾਂ ੳ. 2 ਹੈਵੀ ਡਿਊਟੀ ਡਾਈ ਪੈਚਿਗ ਮਸ਼ੀਨ, ਅ. ਇਕ ਹੈਵੀ ਡਿਊਟੀ ਸੇਮੀ ਆਟੋਮੇਟਿਕ ਪੇਪਰ ਕੈਟਿੰਗ ਮਸ਼ੀਨ, ੲ. ਹਾਟ ਅਟੈਚਮੈਂਟ ਮਸ਼ੀਨ ਹੀਟਰ ਪਲੇਟ ਪੀਐਸਸੀ, ਸ. ਡ੍ਰਿਪ ਆਫ ਮਸ਼ੀਨ, **ਸੀਈਆਰਐਸਏਆਈ ਆਈਡੀ** : 400081**9**82210

ਸੰਪਰਕ ਵਿਅਕਤੀ ਦਾ ਨਾਂ ਅਤੇ ਸੰਪਰਕ ਨੰਬਰ : ਸ਼੍ਰੀ ਸੰਦੀਪ, ਬ੍ਰਾਂਚ ਮੈਨੇਜ਼ਰ, ਮੋਬਾ : 98121-96852 ਈਐਮਡੀ ਜਮਾ ਕਰਵਾਉਣ ਦੀ ਆਖਰੀ ਮਿਤੀ : 08.07.2025 ਸ਼ਾਮ 6:00 ਵਜੇ ਤੱਕ

ਈ ਨਿਲਾਮੀ ਸ਼ੁਰੂ ਹੋਣ ਦੀ ਮਿਤੀ ਅਤੇ ਸਮਾਂ 08.07.2025 ਦੁਪਹਿਰ 02:00 ਤੋਂ ਸ਼ਾਮ 06:00 ਵਜੇ ਤੱਕ ਈਐਮਡੀ ਅਦਾਇਗੀ ਦਾ ਮਾਧਿਅਮ ਐਨਈਐਫਟੀ/ਈ-ਪੇਮੈਂਟ ਗੇਟਵੇਅ

. . ਜਾਇਦਾਦ ਭੌਤਿਕ ਕਬਜੇ ਤਹਿਤ ਹੈ ਅਤੇ ਬੋਲੀਕਾਰ ਆਪਣੇ ਜੋਖਮ ਅਤੇ ਜ਼ਿੰਮੇਵਾਰੀ 'ਤੇ ਜਾਇਦਾਦ ਨੂੰ ਭੌਤਿਕ ਕਬਜੇ ਤਹਿਤ ਖਰੀਦ ਰਿਹਾ ਹੈ।

2. ਬੈਂਕ ਸਫ਼ਲ ਨਿਮਾਲੀ ਬੋਲੀਕਾਰ/ਖਰੀਦਦਾਰ ਨੂੰ ਸਿਰਫ਼ ਭੌਤਿਕ ਜਾਇਦਾਦ ਦਾ ਕਬਜਾ ਦੇਵੇਗਾ।

3 . ਸਫਲ ਨਿਲਾਮੀ ਬੋਲੀਕਾਰ ਰਕਮ ਦੀ ਵਾਪਸੀ ਦੇ ਮਾਮਲੇ ਵਿੱਚ ਕਿਸੇ ਵਿਆਜ ਲਈ ਦਾਅਵੇ ਦਾ ਹੱਕਦਾਰ ਨਹੀਂ ਹੋਵੇਗਾ।

4. ਸਫਲ ਨਿਲਾਮੀ ਖਰੀਦਦਾਰ ਨੂੰ ਈ ਨਿਲਾਮੀ ਖ਼ਤਮ ਹੋਣ ਉਪਰੇਤ ਉਪਰੋਕਤ ਨਿਯਮ ਅਤੇ ਸ਼ਰਤਾਂ ਸਬੰਧੀ ਐਲਾਨਨਾਮਾ ਕਮ ਅੰਡਰਟੇਕਿੰਗ ਜਮ੍ਹਾ ਕਰਵਾਉਣੀ ਹੋਵੇਗੀ। 5. ਵਿਕਰੀ ਉਪਰੰਤ ਜੇਕਰ ਸਫਲ ਬੋਲੀਕਾਰ ਐਲਾਨਨਾਮਾ ਕਮ ਅੰਡਰਟੇਕਿੰਗ ਜਮ੍ਹਾ ਕਰਾਉਣ 'ਚ ਅਸਫਲ ਹੁੰਦਾ ਹੈ ਤਾਂ ਈਐਮਡੀ ਰਕਮ ਜਬਤ ਕਰ ਲਈ ਜਾਵੇਗੀ।

ਪਸਤਾਵਿੱਤ ਬੋਲੀਕਾਰਾਂ ਨੂੰ ਈ ਨਿਲਾਮੀ 'ਚ ਭਾਗ ਲੈਣ ਲਈ ਰਾਖਵੀਂ ਕੀਮਤ ਤੋਂ ਉੱਪਰ ਘੱਟੋ ਘੱਟ ਇਕ ਬੋਲੀ ਜਮਾ ਕਰਵਾਉਣੀ ਹੋਵੇਗੀ। ਵਿਕਰੀ ਦੀਆਂ ਨਿਯਮ ਅਤੇ ਸ਼ਰਤਾਂ ਦੀ ਵਧੇਰੇ ਜਾਣਕਾਰੀ ਲਈ ਕਿਰਪਾ ਸਾਡੀ ਵੈਬਸਾਈਟ ਲਿੰਕ

ਇਸ ਨੂੰ ਸਰਫ਼ੇਸੀ ਐਕਟ 2002 ਤਹਿਤ 15 ਦਿਨਾਂ ਦਾ ਸਟੈਚੂਰੀ ਨੋਟਿਸ ਸਮਝਿਆ ਜਾਵੇ। ਅਧਿਕਾਰਤ ਅਫ਼ਸਰ ਮਿਤੀ: 18.06.2025 ਸਥਾਨ : ਬਾਂਚ-ਸੈਕਟਰ 22-ਬੀ, ਚੰਡੀਗੜ੍ਹ

ਅਮਲੋਹ ਤੋਂ ਸ਼ਮਸ਼ਪੁਰ ਜਾਣ ਵਾਲੀ ਸੜਕ ਦੀ ਹਾਲਤ ਤਰਸਯੋਗ



ਜਗਦੇਵ ਸਿੰਘ ਅਮਲੋਹ/18 ਜੂਨ : ਅਮਲੋਹ ਤੋਂ ਪਿੰਡ ਸ਼ਮਸ਼ਪੁਰ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵੀਇੰਦਰ ਸਿੰਘ ਰੰਧਾਵਾ ਸਾਬਕਾ ਸਰਪੰਚ ਲੱਖਾ ਸਿੰਘ ਵਾਲਾ, ਜ਼ਸਪਾਲ ਸਿੰਘ ਜੱਗਾ ਸਾਬਕਾ ਸਰਪੰਚ ਸ਼ਮਸ਼ਪੁਰ ਨੇ ਦੱਸਿਆਂ ਕਿ ਸਹਿਰ ਅਮਲੋਹ ਤੋਂ ਸ਼ਮਸ਼ਪੁਰ ਨੂੰ

ਜਾਣ ਵਾਲੀ ਸੜਕ ਦੀ ਹਾਲਤ ਬਹੁਤ ਜਿਆਦਾ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਪਿਛਲੇ ਕਈ ਸਾਲ ਪਹਿਲਾਂ ਬਣਾਈ ਗਈ ਸੀ ਪਰ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ। ਆਏ ਦਿਨ ਇਸ ਸੜਕ ਤੇ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਕਿਊਕਿ ਇਸ ਸੜਕ ਤੇ ਜਗ੍ਹਾ ਜਗ੍ਹਾ ਤੇ ਵੱਡੇ ਵੱਡੇ ਟੋਏ ਪਏ ਹੋਏ ਹਨ। ਜਿਸ ਕਰਕੇ ਲੰਘਣਾ ਬਹੁਤ ਔਖਾ ਹੈ ਜਿਦੋਂ ਥੋੜੀ ਜਿਹੀ ਵੀ ਬਾਰਿਸ਼ ਹੋ ਜਾਂਦੀ ਹੈ।ਤਾਂ ਇਹਨਾਂ ਟੋਇਆਂ ਵਿੱਚ ਪਾਣੀ ਖੜ੍ਹ ਜਾਂਦਾ ਹੈ।ਬਾਰਿਸ਼ ਦੇ ਪਾਣੀ ਨਾਲ ਭਰੇ ਟੋਇਆ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਇਸ ਸੜਕ ਤੇ ਅਵਾਜਾਈ ਬਹੁਤ ਜਿਆਦਾ ਰਹਿੰਦੀ ਹੈ। ਕਿਉਕਿ ਇਸ ਸੜਕ ਤੇ ਪੈਟਰੋਲ ਪੰਪ, ਸਕੂਲ, ਗੈਸ ਏਜੰਸੀ,ਦਾਣਾ ਮੰਡੀ, ਗੁਰਦੁਆਰਾ

ਸਾਹਿਬ,ਇੱਟਾ ਵਾਲੇ ਭੱਠੇ, ਹਨ। ਇਹ ਸੜਕ ਮਲੇਰਕੋਟਲਾਂ ਨੂੰ ਜਾਣ ਵਾਲੀ ਮੇਨ ਸੜਕ ਹੈ ਘਰ ਇਸ ਸਬੰਧੀ ਪਹਿਲਾਂ ਵੀ ਅਖਬਾਰਾਂ ਵਿੱਚ ਖਬਰਾਂ ਪ੍ਰਕਾਸਿਤ ਹੋ ਚੁੱਕੀਆਂ ਹਨ। ਪਰ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਸੜਕ ਵੱਲ ਕੋਈ ਧਿਆਨ ਨਹੀਂ ਗਿਆ। ਇਸ ਸੜਕ ਤੇ ਪੈਂਦੇ ਪਿੰਡਾਂ ਵਾਲੇ ਲੋਕਾਂ ਨੂੰ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਹੋ ਕੇ ਆਪਣੇ ਘਰ ਜਾਣਾ ਪੈਦਾਂ ਹੈ। ਜੋ ਕਿ ਉਨ੍ਹਾਂ ਨੂੰ ਸਫਰ ਕਾਫੀ ਪੈ ਜਾਂਦਾ

ਬੇਦਖਲੀ ਨੋਟਿਸ

🖛 ਮੈਂ', ਪਤਾਪ ਸਿੰਘ ਪੱਤਰ ਠਾਕਰ

ਸਿੰਘ ਵਾਸੀ ਪਿੰਡ ਕੀਰੀ ਅਫਗਾਨ

ਡਾਕਖਾਨਾ ਬਹਾਦੁਰਪੁਰ ਤਹਿਸੀਲ

ਬਟਾਲਾ ਜਿਲ੍ਹਾਂ ਗੁਰਦਾਸਪੁਰ। ਮੇਰਾ

ਲੜਕਾ ਕੇਤਨਦੀਪ ਸਿੰਘ ਮੇਰੇ ਕਹਿਣੇ

ਸਣਣੇ ਤੋਂ ਬਾਹਰ ਹੈ। ਮੈਂ ਆਪਣੇ ਲੜਕੇ

ਕੇਤਨਦੀਪ ਸਿੰਘ ਨੂੰ ਆਪਣੀ ਚੱਲ

ਅਚੱਲ ਜਾਇਦਾਦ ਤੌਂ ਬੇਦਖਲ ਕਰਦਾ

ਹਾਂ। ਮੇਰਾ ਇਸ ਨਾਲ ਕੋਈ ਤਲਕ

ਵਾਸਤਾ ਨਹੀਂ ਹੋਵੇਗਾ। ਲੈਣ ਦੇਣ ਕਰਨ

🖛 ਅਸੀਂ, ਜਗਦੀਸ਼ ਸਿੰਘ ਪੁੱਤਰ

ਪ੍ਰੀਤਮ ਸਿੰਘ ਅਤੇ ਰਾਜਵਿੰਦਰ ਕੌਰ

ਪੰਤਨੀ ਜਗਦੀਸ਼ ਸਿੰਘ ਵਾਸੀ

ਗੁਲਾਬੇਵਾਲਾ ਜਿਲ੍ਹਾ ਸ੍ਰੀ ਮੁਕਤਸਰ

ਸਾਹਿਬ ਨੇ ਆਪਣੇ ਪੁੱਤਰ ਗੁਰਵਿੰਦਰ

ਸਿੰਘ ਉਰਫ ਗੋਗੀ ਅਤੇ ਨੂੰਹ ਸ਼ਮਨਦੀਪ

ਕੌਰ ਉਰਫ ਸ਼ਮਨ ਨੂੰ ਕਹਿਣੇ ਤੋਂ ਬਾਹਰ

ਹੋਣ ਕਰਕੇ ਆਪਣੀ ਚਲ ਅਚਲ

ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ

ਇਹਨਾਂ ਨਾਲ ਲੈਣ ਦੇਣ ਕਰਨ ਵਾਲ

🖝 ਮੈੱ. ਗਰਮੀਤ ਕੌਰ ਪਤਨੀ ਕਾਕ

ਸਿੰਘ ਪਿੰਡ ਰੰਗੀਲਪਰ ਤਹਿਸੀਲ

ਜ਼ਿਲਾ ਰੂਪਨਗਰ ਨੇ ਆਪਣੇ ਲੜਕੇ

ਗੁਰਜੀਤ ਸਿੰਘ ਨੂੰ ਆਪਣੀ ਚੱਲ-

ਅਚੱਲ ਜਾਇਦਾਦ ਤੋਂ ਬੇਦਖਲ ਕਰ

ਦਿੱਤਾ ਹੈ। ਇਹ ਸਾਡੇ ਕਹਿਣੇ ਤੋਂ ਬਾਹਰ

ਹੈ ਕਿਸੇ ਨਾਲ ਕੋਈ ਲੈਣ ਦੇਣ ਕਰਦ

ਨਾਮ ਬਦਲੀ

~ ਮੈ", ਸਤਵਿੰਦਰ ਕੌਰ ਪਤਨੀ

ਮਨਦੀਪ ਕੁਮਾਰ ਧੀਮਾਨ ਵਾਸੀ #222

ਸੈਕਟਰ 20-ਬੀ, ਮੋਤੀਆ ਖਾਨ, ਮੰਡੀ

ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ

ਪੰਜਾਬ-147301 ਨੇ ਆਪਣੇ

ਨਾਬਾਲਗ ਲੜਕੇ ਯਕਸ਼ ਧੀਮਾਨ ਦਾ

ਨਾਂ ਬਦਲ ਕੇ ਯਤੀਨ ਧੀਮਾਨ ਰੱਖ

🖛 ਮੈਂ', ਪਿਤਪਾਲ ਕੌਰ ਪਤਨੀ ਗਰਪੀਤ

ਸਿੰਘ ਭੰਦੇਹਲ ਵਾਸੀ ਪਿੰਡ ਕੁਲਾਰਾਂ

ਤਹਿਸੀਲ ਨਾਭਾ, ਜਿਲਾ ਪਟਿਆਲਾ-

147201 ਨੇ ਆਪਣਾ ਨਾਂ ਪਿਤਪਾਲ

ਕੌਰ ਤੋਂ ਬਦਲਕੇ ਪ੍ਰਿਤਪਾਲ ਕੌਰ ਭੈਦੋਹਲ

🖛 ਮੈਂ. ਸੰਦੀਪ ਪੱਤਰ ਰਾਜ ਕਮਾਰ

ਮਲਹੋਤਰਾ ਨਿਵਾਸੀ #2755, ਸੈਕਟਰ

40-C, ਚੰਡੀਗੜ੍ਹ-160036 ਨੇ

ਆਪਣਾ ਨਾਮ ਬਦਲ ਕੇ ਸੰਦੀਪ

🖛 ਮੈਂ', ਰਾਜ ਕੁਮਾਰ ਪੁੱਤਰ ਪੰਨਾ ਲਾਲ

ਨਿਵਾਸੀ #2755, ਸੈਕਟਰ 40-C

ਚੰਡੀਗੜ੍ਹ-160036 ਨੇ ਆਪਣਾ ਨਾਮ

ਬਦਲ ਕੇ ਰਾਜ ਕੁਮਾਰ ਮਲਹੋਤਰਾ ਰੱਖ

🖛 ਮੈਂ, ਅਰੀ ਦਮਨਦੀਪ ਪਾਲ ਸਿੰਘ

ਪੁੱਤਰ ਜਰਨੈਲ ਸਿੰਘ, ਪਿੰਡ ਪਪਰਾਲਾ

ਤਹਿਸੀਲ ਅਤੇ ਜ਼ਿਲ੍ਹਾ ਰੂਪਨਗਰ

(ਪੰਜਾਬ), ਨੇ ਆਪਣਾ ਨਾਮ ਅਰੀ

ਦਮਨਦੀਪ ਪਾਲ ਸਿੰਘ ਤੋਂ ਬਦਲ ਕੇ

ਅਰੀਦਮਨਦੀਪ ਪਾਲ ਸਿੰਘ ਰੱਖ ਲਿਆ

🖛 ਮੈਂ, ਸੋਨੀਆ ਪਤਨੀ ਗੁਲਜਾਰ

ਸਿੰਘ ਵਾਸੀ #128 ਰਾਮਦਾਸ ਨਗਰ

ਗੁਰਦੁਆਰਾ ਸਾਨੀਪੁਰ ਰੋਡ ਸਰਹਿੰਦ

ਜਿਲਾ ਫਤਿਹਗੜ੍ਹ ਸਾਹਿਬ ਆਪਣਾ

ਨਾਮ ਸੋਨੀਆ ਤੋਂ ਬਦਲਕੇ ਸੋਨੀਆ ਕੌਰ

🖛 ਮੈਂ, ਸੋਨੀਕਾ ਪਤਨੀ ਰਾਜਦੀਪ

ਗੋਇਲ ਵਾਸੀ # 199, ਨਿਰਵਾਣਾ

ਅਸਟੇਟ ਬਠਿੰਡਾ ਨੇ ਆਪਣਾ ਨਾਮ

ਬਦਲ ਕੇ ਸੋਨਿਕਾ ਗੋਇਲ ਰੱਖ ਲਿਅ

Mohammad Ashraf Mohalla

Baowala Sarod road

Malerkotla Distt Malerkotla

have changed the name of

my minor son from Mohd

Zayan To Mohammad Zian.

🕶 I, Sarwan Pamma S/o

Chattar Singh R/o VPO Kotli

Jamit Singh, Distt. Jalandhar

have changed my name from

Sarwan Pamma to Sarwar

▼ I, Manjeet Singh S/O

Inder Singh R/O VPO

Rayya, Tehsil Baba Bakala

Distt Amritsar have changed

my name from Manjeet

Singh to Manjit Singh.

Concerned Noted.

Singh.

All concerned to note.

I, Surraiya W/O

ਹੈ। ਸਬੰਧਤ ਨੌਟ ਕਰਨ।

ਰੱਖਦੀਆਂ ਹਾਂ।

ਮਲਹੋਤਰਾ ਰੱਖ ਲਿਆ ਹੈ।

ਲਿਆ ਹੈ।

ਰੱਖ ਲਿਆ ਹੈ।

ਤਾਂ ਖਦ ਜਿੰਮੇਵਾਰ ਹੋਵੇਗਾ

ਖਦ ਜਿੰਮੇਵਾਰ ਹੋਵੇਗਾ।

ਵਾਲਾ ਖਦ ਜਿੰਮੇਵਾਰ ਹੋਵੇਗਾ।

ਰਲਾਸੀਵਾਈਡ ਇਸ਼ਤਿਹਾਰ

ਬੇਦਖਲੀ ਨੋਟਿਸ ♣ ਮੈ˙. ਰਾਮਸ਼ਰਨ ਸਿੰਘ ਪੱਤਰ ਮਨਸਾ

ਸਿੰਘ. ਨਿਵਾਸੀ #283, ਵਾਰਡ ਨੰ: 13, ਬੰਡਿਆਨ ਬਸੀ, ਬਨੜ ਜ਼ਿਲਾ ਐਸ.ਏ.ਐਸ ਨਗਰ, ਮੋਹਾਲੀ ਬਿਆਨ ਕਰਦਾ ਹਾਂ ਕਿ ਮੇਰੀ ਧੀ ਜੋਤੀ ਮੇਰੇ ਕਹਿਣੇ ਤੋਂ ਬਾਹਰ ਹੈ। ਇਸ ਲਈ, ਮੈਂ ਉਸ ਨੂੰ ਆਪਣੀਆਂ ਸਾਰੀਆਂ ਚੱਲ-ਅਚੱਲ ਜਾਇਦਾਦਾਂ ਤੋਂ ਬੇਦਖਲ ਕਰਦਾ ਹਾਂ। ਕੋਈ ਵਿਅਕਤੀ ਉਸ ਨਾਲ ਲੈਣ-ਦੇਣ ਕਰਦਾ ਹੈ, ਉਹ ਖੁੱਦ ਜ਼ਿੰਮੇਵਾਰ ਹੋਵੇਗਾ। ਮੈਂ ਅਤੇ ਮੇਰਾ ਪਰਿਵਾਰ ਉਸ ਦੇ

ਕਿਸੀ ਵੀ ਕੰਮ ਲਈ ਜ਼ਿੰਮੇਵਾਰ ਨਹੀਂ 🖛 ਅਸੀਂ, ਹਰਬੈਸ ਸਿੰਘ ਪੁੱਤਰ ਬਲਦੇਵ ਸਿੰਘ ਵਾ ਬਲਵਿੰਦਰ ਕੌਰ ਪਤਨੀ ਹਰਬੰਸ ਸਿੰਘ ਵਾਸੀ ਵਾਰਡ ਨੰ: 1, ਬੁਢਲਾਡਾ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਬਿਆਨ ਕਰਦੇ ਹਾਂ ਕਿ ਸਾਡੀ ਲੜਕੀ ਮਨਪੀਤ ਕੌਰ ਉਰਫ ਟੀਮੋ ਜੋ ਸਾਡੇ ਕਹਿਣੇ ਤੋਂ ਬਾਹਰ ਹੈ ਨੂੰ ਅਸੀਂ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁੱਦ ਜ਼ਿੰਮੇਵਾਰ ਹੋਵੇਗਾ। ਸਾਡੀ

ਅਤੇ ਸਾਡੇ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। 🖛 ਮੈਂ', ਪਾਲਾ ਪੁੱਤਰ ਪੈਨਸ਼ਨੀਆ ਵਾਸੀ ਪਿੰਡ ਚਾਸਵਾਲ, ਤਹਿ ਨਾਭਾ, ਜਿਲਾ ਪਟਿਆਲਾ ਦਾ ਰਹਿਣ ਵਾਲਾ ਹਾਂ ਮੇਰਾ ਲੜਕਾ ਨਸੀਬ ਅਤੇ ਉਸਦੀ ਘਰਵਾਲੀ ਰਾਧਾ ਦੋਨੋਂ ਮੇਰੇ ਕਹਿਣੇ ਤੋਂ ਬਾਹਰ ਹਨ। ਮੈ ਦੋਨਾਂ ਨੂੰ ਆਪਣੀ ਚਲ ਅਚਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਭਵਿੱਖ ਵਿਚ ਦੋਨਾਂ ਨਾਲ ਲੈਣ ਦੇਣ ਕਰਨ੍ਵਾਲਾ ਖੁਦ ਜਿੰਮੇਵਾਰ ਹੋਵੇਗਾ। 🖛 ਮੈਂ, ਸ਼ੇਰ ਸਿੰਘ ਮਾਨ ਪੁੱਤਰ ਸ਼੍ਰੀ ਗਿਆਨ ਸਿੰਘ ਵਾਸੀ ਮਕਾਨ ਨੰਬਰ 41. ਸ਼ਹੀਦ ਭਗਤ ਸਿੰਘ ਨਗਰ. ਰੂਪਨਗਰ ਬਿਆਨ ਕਰਦਾ ਹਾਂ ਕਿ ਮੇਜਾ ਪੁੱਤਰ ਖੁਸ਼ਵੰਤ ਸਿੰਘ ਮਾਨ ਅਤੇ ਨੂੰਹ ਦਲਜੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹਨ। ਇਸ ਲਈ ਮੈਂ ਉਨ੍ਹਾਂ ਨੂੰ ਆਪਣੀ

ਚੱਲ-ਅਚੱਲ ਜਾਇਦਾਦ ਤੌਂ ਬੇਦਖਲ ਕਰਦਾ ਹਾਂ।ਉਨ੍ਹਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ। 🖛 ਮੈਂ, ਸ਼ੇਰ ਸਿੰਘ ਮਾਨ ਪੁੱਤਰ ਸ਼੍ਰੀ ਗਿਆਨ ਸਿੰਘ ਵਾਸੀ ਮਕਾਨ ਨੰਬਰ 41. ਸ਼ਹੀਦ ਭਗਤ ਸਿੰਘ ਨਗਰ. ਰਪਨਗਰ ਬਿਆਨ ਕਰਦਾ ਹਾਂ ਕਿ ਮੇਰੀ ਲੜਕੀ ਸਤਵੀਰ ਕੌਰ ਅਤੇ ਜਵਾਈ ਰਾਜਿੰਦਰ ਸਿੰਘ ਮੇਰੇ ਕਹਿਣੇ ਤੋਂ ਬਾਹਰ ਹਨ। ਇਸ ਲਈ ਮੈਂ ਉਨ੍ਹਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ

ਕਰਦਾ ਹਾਂ।ਉਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ। 🖛 ਅਸੀਂ, ਮਹਿੰਦਰ ਸਿੰਘ ਪੁੱਤਰ ਹਰਬੰਸ ਲਾਲ ਅਤੇ ਨਵਨੀਤ ਕੌਰ ਪਤਨੀ ਮਹਿੰਦਰ ਸਿੰਘ ਵਾਸੀਆਨ ਗੁਰੂ ਨਾਨਕਪੂਰਾ ਮਹੱਲਾ, ਨਾਭਾ, ਜਿਲਾ ਪਟਿਆਲਾ ਆਪਣੀ ਲੜਕੀ ਮਨਮੀਤ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ-ਅਚੱਲ ਜਾਇਦਾਦ *ਤੋ*ਂ ਬੇਦਮਲ ਕਰਦੇ ਹਾਂ। ਲੈਣ-ਦੇਣ ਦੇਰੀ-ਮਾੜੇ ਦੀ ਉਹ ਖਦ ਜਿੰਮੇਵਾਰ ਹੋਵੇਗੀ। ਸਾਡੀ ਅਤੇ ਸਾਡੇ ਪਰਿਵਾਰ ਦੀ ਕੋਈ

ਜਿੰਮੇਵਾਰੀ ਨਹੀਂ ਹੋਵੇਗੀ। 🖛 ਮੈਂ, ਪ੍ਰੇਮ ਲਤਾ ਪਤਨੀ ਦਰਸ਼ਨ ਲਾਲ ਵਾਸੀ ਮਕਾਨ ਨੰਬਰ 12 ਵਾਰਡ ਨੰਬਰ ਚਾਰ ਸਰਹੰਦ ਤਹਿਸੀਲ ਤੇ ਜਿਲਾ ਫਤਿਹਗੜ੍ਹ ਸਾਹਿਬ ਨੇ ਆਪਣੇ ਲੜਕੇ ਰਾਜੀਵ ਕੁਮਾਰ ਤੇ ਨੂੰਹ ਜੋਤੀ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਅਚਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਅਸੀਂ, ਸ਼ਮਸ਼ੇਰ ਸਿੰਘ ਪੁੱਤਰ ਮੁਕੰਦ ਸਿੰਘ ਪੁੱਤਰ ਬਚਨਾ ਸਿੰਘ ਵਾ ਪ੍ਰੇਮ ਕੌਰ ਪਤਨੀ ਸ਼ਮਸ਼ੇਰ ਸਿੰਘ ਵਾਸੀ ਮੁਹੱਲਾ ਨਾਨਕਪੁਰਾ, ਸੁਨਾਮ , ਤਹਿਸੀਲ ਸੁਨਾਮ ਜਿਲਾ ਸੰਗਰੂਰ ਨੇ ਆਪਣੇ ਲੜਕੇ ਸੰਜੀਵ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

🖛 ਮੈਂ, ਸਖਵਿੰਦਰ ਕੌਰ ਪਤਨੀ ਲੇਟ ਬਹਾਦਰ ਸਿੰਘ ਵਾਸੀ ਚੰਨਣਵਾਲ, ਜਿਲਾ ਬਰਨਾਲਾ ਦੀ ਬਿਆਨ ਕਰਦੀ ਹਾਂ। ਕਿ ਮੇਰਾ ਲੜਕਾ ਜਗਦੀਪ ਸਿੰਘ ਉਰਫ ਲਾਡੀ ਅਤੇ ਇਸਦੀ ਪਤਨੀ ਸਰਬਜੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹਨ। ਮੈਂ ਇਹਨਾ ਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਵਿਚੋਂ ਬੇਦਖਲ ਕਰਦੀ ਹਾਂ। ਇਹਨਾ ਦੇ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ। ਮੇਰੀ ਅਤੇ ਮੇਰੇ ਪਰਿਵਾਰ

ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।

ਹੈ। ਕਿਉਕਿ ਇਸ ਸੜਕ ਚੱਲਣ ਵਾਲੇ ਵਾਹਨਾਂ ਦਾ ਵੀ ਨੁਕਸਾਨ ਹੁੰਦਾ ਹੈ। ਇਸ ਸੜਕ ਤੇ ਜਾਣ ਵਾਲੇ ਰਾਹੀਗਰ ਲੰਘਣ ਸਮੇਂ ਤੋਬਾ ਕਰ ਜਾਂਦੇ ਹਨ। ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

ਨਿਲਾ, ਨਿਵਾਜ ਸਕਾਨ ਨਰਚ 1422, ਸਕਦਰ 22 ਵਜ੍ਹੇ ਚੰਡੀਰ ਨੂੰ ਆਪਣੇ ਹੇਠ ਲਿੱਖੇ ਕਾਨੂੰਨੀ ਵਾਰਸਾਂ (ਆਪਣੇ ਮਰਹੂਮ ਪੁੱਤਰ ਅਵਿੰਦ ਜ਼ਿਘ ਕੌਹਲੀ ਦੇ ਪਰਿਵਾਰਕ ਮੈਂਬਰਾਂ) ਤੋਂ, ਜੋ ਹੁਣ ਉਨ੍ਹਾਂ ਦੇ ਨਿਯੰਤਰ ਦਸਤਾਵੇਜ਼ ਰਾਹੀਂ ਅਲੱਗ ਕਰ ਲਿਆ ਹੈ, ਵਾਰਸ ਹੱਕਾਂ ਤੋਂ ਵੈਜਿ ਸ੍ਰੀਮਤੀ ਸੁਰਿੰਦਰ ਕੌਰ - ਪੁੱਤਰਵਧੁ

ਾ ਜ਼ਾਮਰ ਸੁਹਾਰ ਕਰ ਤੁਹਰਵਾਊ : ਗੁਰਪ੍ਰੀਤ ਕੌਰ - ਪੌਤੀ : ਤਰਨਦੀਪ ਸਿੰਘ ਕੋਹਲੀ - ਪੌਤਾ ਟ੍ਰੇਪਰੋਕਤ ਤ੍ਰਿਨੇ ਵਿਅਕਤੀ ਮੁਕਾਨ ਨੰਬਰ 3204, ਪੌਂਕ ਰੋਜ਼ ਮੈਨਕਲੇਵ, ਸੈਕਟਰ 49, ਚੰਡੀਗੜ ਦੇ ਨਿਵਾਸੀ ਹਨ। ਕੋਈ ਵੀ ਵਿਅਕਤੀ ਜੇਕਰ ਉਪਰੋਕਤ ਵਿਅਕਤੀਆਂ ਵਿੱਚੋਂ ਕਿ ਜਾਂ ਜਾਇਦਾਦ ਸਬੰਧੀ ਲੈਣ-ਦੇਣ ਕਰਦਾ ਹੈ, ਤਾਂ ਉਹ ਆਪਕ ਆਪਣੇ ਜੋਖਮ ਤੇ ਕਰੇਗਾ. ਜਿਸ ਦੀ ਕੋਈ ਜ਼ਿੰਮੇਵਾਰੀ ਜ ਲਿਆਬਿਲਟੀ ਹੇਠਸਾਇਨ ਦੀ ਨਹੀਂ ਹੋਵੇਗੀ। (ਜੋਗਿੰਦਰ ਸਿੰਘ ਕੋਹਲੀ) ਚੰਡੀਗੜ੍ਹ, 27 ਮਈ 2025 (ਜੋਗਿੰਦਰ ਸਿੰਘ ਕੋਹਲੀ)

ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਸਵਰਗਵਾਸੀ ਸਹਿ ਕਰਜਦਾਰ ਸਵ. ਸ਼੍ਰੀ ਸੰਤ ਕੁਮਾਰ ਕੱਕੜ ਸਮੇਤ ਹੋਰ ਕਰਜਦਾਰ ਹੋਟਲ ਪ੍ਰੇਮ ਸਾਗਰ, ਵਿਨੋਦ ਕੁਮਾਰੀ, ਨੇ ਐਸਐਮਐਫਜੀ ਇੰਡੀਆ ਕ੍ਰੈਡਿੱਟ ਕੰਪਨੀ ਲਿਮਟਿਡ (ਸੁਰੱਖਿਅਤ

ਲੈਣਦਾਰ) ਵੱਲੋਂ ਅਚੱਲ ਜਾਇਦਾਦ "ਜਾਇਦਾਦ ਦਾ ਮਾਲਕ–ਸੰਤ ਕਮਾਰ ਕੱਕੜ" ਵਿਰੱਧ ਰ. 81,02,500/– (ਰ. ਇਕਿਆਸ ਲੱਖ ਦੋ ਹਜ਼ਾਰ ਪੰਜ ਸੋ ਸਿਰਫ਼) ਦੀ ਵਿੱਤੀ ਸਹਾਇਤਾ ਪਾਪਤ ਕੀਤੀ ਸੀ। ਜਾਇਦਾਦ ਵੇਰਵਾ : ਜਾਇਦਾਦ ਨੈ: ਬੀ-17-477/ਈ/1, ਮਿਣਤੀ 140 ਵਰਗ ਗਜ਼ ਜਿਸਦਾ ਖਸਰਾ ਨੈ: 681/3, ਖਾਤ

ਚਾਰਦੀਵਾਰੀ : ਪੂਰਬ : ਰਸਤਾ 60' ਚੌੜਾ ਮਿਣਤੀ 20'10-1/2", ਪੱਛਮ : ਸੂਦ ਸਾਹਿਬ ਮਿਣਤੀ 20'10-1/2, ਉੱਤ

ਜਾਇਦਾਦ 'ਤੇ ਸਰਫ਼ੇਸੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸੁਰੱਖਿਅਤ ਲੈਣਦਾਰ ਦੀ ਜਾਣਕਾਰੀ ਵਿੱਚ ਦੱਸੇ ਸਹਿ ਰਜਦਾਰ ਸਵ. ਸ਼੍ਰੀ ਸੰਤ ਕੁਮਾਰ ਕੱਕੜ ਦੀ ਮੌਤ ਦੀ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਹੈ ਅਤੇ ਸੁਰੱਖਿਅਤ ਲੈਣਦਾਰ ਦੇ ਕਈ ਵਾਰ ਕੋਸ਼ਿਸ਼ਾਂ ਉਪਰੰਤ ਵੀ ਸਰਵਗਾਸੀ ਕਰਜਦਾਰ ਦੇ ਕਾਨੰਨੀ ਵਾਰਸਾਂ ਦੀ ਸ਼ਨਾਖਤ ਨਹੀਂ ਕੀਤੀ ਜਾ ਸਕੀ ਹੈ। । ਮੌਜੂਦਾ ਪਬਲਿਕ ਨੋਟਿਸ ਰਾਹੀਂ ਸਵਰਗਵਾਸੀ ਸਹਿ ਕਰਜਦਾਰ ਸਵ. ਸ਼੍ਰੀ ਸੈਤ ਕੁਮਾਰ ਕੱਕੜ ਦੇ ਕਾਨੂੰਨੀ ਵਾਰਸਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰਕਾਸ਼ਨ ਦੀ ਮਿਤੀ ਤੋਂ $\,7$ ਦਿਨਾਂ ਸਾਰੇ ਲੋੜੀਂਦੇ ਅਤੇ ਸਹਾਇਕ ਦਸਤਾਵੇਜਾਂ ਸਮੇਤ ਲਿਖਤੀ ਤੌਰ 'ਤੇ ਨਿਮਨਹਸਤਾਖਰੀ ਨੂੰ ਆਪਣੀ ਪਹਿਚਾਣ ਦੀ ਜਾਣਕਾਰੀ ਦੇਣ, ਜਿਸ ਵਿੱਚ ਅਸਫਲ ਰਹਿਣ 'ਤੇ ਇਹ ਮੰਨ ਲਿਆ ਜਾਵੇਗਾ ਕਿ ਸਵਰਗਵਾਸੀ ਕਰਜਦਾਰ ਦੇ ਕੋਈ ਕਾਨੂੰਨੀ ਵਾਰਸ ਨਹੀਂ ਹਨ। ਸੋ ਸੁਰੱਖਿਅਤ ਲੈਣਦਾਰ ਨੂੰ ਉਹ ਸਰਫ਼ੇਸੀ ਐਕਟ 2002 ਦੀਆਂ ਤਜਵੀਜਾਂ ਜਿਸ ਨੂੰ ਸਕਿਊਰਟੀ ਇਟਰਸਟ (ਇਨਫ਼ੋਰਸਮੈਂਟ) ਰੂਲ, 2002 ਨਾਲ ਪ੍ਰਤਿਅ

ਸਹੀ/-ਅਧਿਕਾਰਤ ਅਫ਼ਸ ਐਸਐਮਐਫਜੀ ਇੰਡੀਆ ਕ੍ਰੈਡਿੱਟ ਕੰਪਨੀ ਲਿਮਟਿਡ



ਵਰਧਮਾਨ ਸਪੈਸ਼ਲ ਸਟੀਲਜ਼ ਲਿਮਿਟਡ

ਵੈਬਸਾਈਟ: www.vardhman.com /www.vardhmansteel.com ਦਿਨ ਬੁੱਧਵਾਰ ਮਿਤੀ: 25 ਜੂਨ, 2025 ਨੂੰ ਸਵੇਰੇ 10.30 ਵਜੇ ਮਿਥੀ ਗਈ

ਉਪਰਕੋਤ ਸਿਰਲੇਖ ਦੇ ਮੱਦੇਨਜ਼ਰ ਅਤੇ 3 ਜੂਨ, 2025 ਦੇ ਸਾਡੇ ਸੱਦੇ ਦੇ ਸਬੰਧ ਵਿੱਚ ਵੀਡਿਓ ਕਾਨਫਰੰਸਿੰਗ (ਵੀਸੀ)/ਹੋਰ ਆਡੀਓ ਵੀਜਿਊਲ ਮਾਧਿਅਮ (ਓਏਵੀਐਮ) ਰਾਹੀਂ ਦਿਨ ਬੁੱਧਵਾਰ ਮਿਤੀ :25 ਜੂਨ, 2025 ਨੂੰ ਸਵੇਰੇ 10.30 ਵਜੇ ਮਿਥੀ ਗਈ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੇ ਮੈਂਬਰਾਂ ਦੀ ਐਕਸਟ੍ਰਾ ਆਰਡੀਨਰੀ ਜਨਰਲ ਮੀਟਿੰਗ (ਈਜੀਐਮ) ਰਾਹੀਂ ਈਜੀਐਮ ਦੇ ਨੋਟਿਸ ਵਿਖੇ ਦਰਸ਼ਾਏ ਕਾਰੋਬਾਰ ਦੀ ਨਜ਼ਰਸਾਨੀ ਲਈ ਨੌਟਿਸ ਮਿਤੀ : 29 ਮਈ, 2025 ਦੀ ਸੋਧ ਕਰ ਰਹੇ ਹਾਂ। ਈਜੀਐਮ ਦੇ ਨੌਟਿਸ ਦਾ ਸੋਧ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਉਨ੍ਹਾਂ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਦੇ ਈਮੇਲ ਪਤੇ ਮਿਤੀ : 23 ਮਈ, 2025 ਤੱਕ ਕੈਪਨੀ/ਡਿਪੋਜ਼ਟਰੀ ਭਾਗੀਦਾਰ ਕੋਲ ਰਜਿਸਟਰਡ ਹਨ ਨੂੰ ਭੇਜ ਦਿੱਤੇ

ਇਹ ਸੋਧ ਈਜੀਐਮ ਦੇ ਨੋਟਿਸ ਦੇ ਵਿਆਖਿਆਤਮਕ ਸਟੇਟਮੈਂਟ ਆਈਟਮ ਨੰ−1 ਦੀਆਂ ਹੇਠ ਦਰਸ਼ਾਈ ਤਬਦੀਲੀਆਂ ਦਰਸ਼ਾਉਣ ਲਈ ਅਤੇ ਸਟਾਕ ਐਕਸਚੇਂਜ ਤੋਂ ਪਾਪਤ ਇਸ ਬਾਬਤ ਸੁਝਾਅ/ਟਿੱਪਣੀ ਦੀ ਮੈਂਬਰਾਂ ਨੂੰ ਵਧੇਰੇ ਜਾਣਕਾਰੀ ਦੇਣ ਲਈ ਜਾਰੀ ਕੀਤੀ ਜਾ ਰਹੀ ਹੈ।

ਸਟੇਟ ਬੈਂਕ ਆਫ਼ ਇੰਡੀਆ, ਐਕਸਿਸ ਬੈਂਕ, <mark>ਯੱਸ ਬੈਂਕ ਅਤੇ ਸੀਟੀਬੀਸੀ ਬੈਂਕ ਵੱਲੋਂ ਲਏ ਗਏ</mark>

ਕਾਰਜਰਤ ਪੂੰਜੀਗਤ ਕਰਜੇ ਦੀ ਮੁੜ ਅਦਾਇਗੀ ਲਈ ਰਕਮ ਇਕੱਠੀ ਕਰਨਾ। ਰਕਮ ਦੀ ਵਰਤੋਂ ਦੀ ਆਰਜ਼ੀ ਸਮਾਂ ਸੀਮਾਂ		
ਉਦੇਸ਼	ਆਰਜ਼ੀ ਸਮਾਂ ਸੀਮਾ	
1. ਲੁਧਿਆਣਾ, ਪੰਜਾਬ ਵਿਖੇ ਰੁ. 1,349,088,060 ਲਾਗਤ ਦਾ ਗਰੀਨ ਫੀਲਡ ਸਟੀਲ ਮੈਨੁਫੈਕਚਰਿੰਗ ਪਲਾਂਟ ਲਗਾਉਣ ਲਈ ਪੂੰਜੀਗਤ ਖਰਚਾ	ਰਕਮ ਦੀ ਪ੍ਰਾਪਤੀ ਤੋਂ ਅੰਦਾਜ਼ਨ 1.5 ਸਾਲ ਦੇ ਅੰਦਰ	
2. ਮੌਜੂਦਾ ਪਲਾਂਟ ਵਿਖੇ ਲੋੜੀਂਦਾ ਪੂੰਜੀਗਤ	ਰਕਮ ਦੀ ਪ੍ਰਾਪਤੀ ਤੋਂ ਅੰਦਾਜ਼ਨ 1.5	

ਇਸ ਤੋਂ ਇਲਾਵਾ ਪ੍ਸਤਾਵਿੱਤ ਈਸ਼ੂ ਲਈ ਪ੍ਰਾਪਤ ਹੋਣ ਵਾਲੀ ਰਕਮ ਪੂਰੀ ਵਰਤੋਂ ਹੋਣ

ਤਿੱਕ ਵੱਖਰੇ ਬੈਂਕ ਖਾਤੇ ਵਿਖੇ ਰੱਖੀ ਜਾਵੇਗੀ। 2. ਕਲਾਜ਼ ਬੀ)(ਪਾਰਾ 2)- ਜਾਰੀ ਕੀਤੇ ਜਾਣ ਵਾਲੀ ਸਕਿਊਰਿਟੀਆਂ ਦੀ ਕੁੱਲ ਸੰਖਿਆ

ਕੰਪਨੀ ਦੇ ਸੁਨਿਤੀ ਸ਼ੇਅਰ ਬੀਐਸਈ ਲਿਮਟਿਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ ਵਿਖੇ ਸੂਚੀਬੱਧ ਹਨ ਅਤੇ ਕੰਪਨੀ ਦੇ ਸੂਨਿਤੀ ਸ਼ੇਅਰ ਦੀ ਟੇਡਿੰਗ ਆਈਸੀਡੀਆਰ ਰੈਗੁਲੇਸ਼ਨ ਮੁਤਾਬਿਕ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰਸਾਤਾਵਿੱਤ ਈਸ਼ੂ ਪਿਛਲੇ ਪੂਰੀ ਤਰ੍ਹਾਂ ਡਲੂਟਿਡ ਸ਼ੇਅਰ ਪੂੰਜੀ ਤੋਂ 5 ਫੀਸਦੀ ਵੱਧ ਹੈ। ਸੋ ਕੈਪਨੀ ਨੇ ਮੈਸ ਅਲਫ਼ਾਵੈਂਲਿਊ ਕੌਂਸਲਿੰਗ ਵੈਲੁਏਸ਼ਨ ਐੱਲਐਲਪੀ, ਇਕ ਸੁਤੰਤਰ ਰਜਿਸਟਰਡ ਵੈਲੂਅਰ ਤੋਂ ਮੁਲਾਂਕਣ ਰਿਪੋਰਟ ਪ੍ਰਾਪਤ ਕੀਤੀ ਹੈ। ਆਈਸੀਡੀਆਰ ਰੈਗੂਲੇਸ਼ਨ ਦੇ ਰੈਲੂਗੇਸ਼ਨ 164(1) ਅਤੇ 166ਏ ਮੁਤਾਬਿਕ ਘੱਟੋ ਘੱਟ ਮੁਲਾਂਕਣ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਤੀ ਸ਼ੇਅਰ ਰੂ. 260.60 ਦਾ ਮੁੱਲ ਤੈਅ ਕੀਤਾ ਗਿਆ ਹੈ। ਸੋ ਰਜਿਸਟਰਡ ਵੈਲੂਅਰ ਨੇ ਆਪਣੇ ਮੂਲਾਂਕਣ ਰਿਪੋਰਟ ਦੇ ਅਡੈਂਡੰਮ ਵਿਖੇ ਰੂ. 260.60 ਪ੍ਰਤੀ ਸ਼ੇਅਰ ਦੇ ਪ੍ਰਸਤਾਵਿੱਤ ਜਾਰੀ ਮੁੱਲ ਨੂੰ ਪਾਪਤ ਕਰਨ ਲਈ ਵਰਤੇ ਗਏ ਵੱਖੋਂ ਵੱਖ ਵਿਧੀਆਂ ਦਾ ਵੇਰਵਾ ਦਿੱਤਾ ਹੈ। ਮਲਾਂਕਣ ਰਿਪੋਰਟ ਦੀ ਇਕ ਕਾਪੀ ਸਮੇਤ ਇਸ ਦਾ ਅਡੈਂਡੰਮ ਕੰਪਨੀ ਦੀ ਵੈਬਸਾਈਟ https://www.vardhman.com/Document/Report/Compliances/

Valuation_Report_-_Preferential_Issue.pdf. 'ਤੇ ਉਪਲੱਬਧ ਹੈ। ਸ਼ੇਅਰ ਹੋਲਡਿੰਗ ਦਾ ਤਰੀਕਾ:

ਸ਼ੇਅਰ ਧਾਰਕ	ਈਸ਼ੁ ਤ ੋਂ ਪਹਿਲਾਂ*		ਈਸ਼ੁ ਤੋਂ ਬਾਅਦ	
	ਸ਼ੇਅਰ	%	ਸ਼ੇਅਰ	%
ਪ੍ਰਮੋਟਰ ਅਤੇ ਪ੍ਰਮੋਟਰ ਗਰੁੱਪ	4,93,43,832	60.37	4,93,43,832	51.13
ਪਬਲਿਕ	3,23,89,496	39.63	4,71,59,596	48.87
ਕੁੱਲ	8,17,33,328	100	9,65,03,428	100
* ਈਸ਼ ਤੋਂ ਪਹਿਲਾਂ ਪੈਟਰਨ	ਮਿਤੀ 29 ਮਈ. 2	.025 Н	ਹਾਬਿਕ ਹੈ	

4. ਕਲਾਜ਼ ਓ)- ਪ੍ਰੈਕਟੀਸਿੰਗ ਕੰਪਨੀ ਸਕੱਤਰ ਵੱਲੋਂ ਸਰਟੀਫਿਕੇਟ :

ਸਰਟੀਫਿਕੇਟ ਦੀ ਕਾਪੀ ਜੋ ਇਹ ਤਸਦੀਕ ਕਰਦੀ ਹੈ ਕਿ ਈਸ਼ੁ ਆਈਸੀਡੀਆਰ ਰੈਗੁਲੇਸ਼ਨਾਂ ਮਤਾਬਿਕ ਜਾਰੀ ਕੀਤਾ ਗਿਆ ਹੈ। ਈਜੀਐਮ ਵਿਖੇ ਕੰਪਨੀ ਦੇ ਮੈਂਬਰਾਂ ਸਨਮੁੱਖ ਪੇਸ਼ ਕੀਤਾ ਜਾਵੇਗਾ ਅਤੇ ਇਹ ਕੰਪਨੀ ਦੇ ਰਜਿਸਟਰਡ ਦਫ਼ਤਰ ਵਿਖੇ ਈਜੀਐਮ ਦੀ ਮਿਤੀ ਤੱਕ ਸਾਰੇ ਕਾਰਜ ਵਾਲੇ ਦਿਨ, ਐਤਵਾਰ ਤੋਂ ਵਗੈਰ ਸਵੇਰੇ 10.30 ਤੋਂ 12.30 ਦਰਮਿਆਨ ਨਿਰੀਖਣ ਲਈ ਉਪਲੱਬਧ ਹੋਵੇਗਾ। ਇਹ ਕੰਪਨੀ ਦੀ ਵੈਬਸਾਈਟ https:// www.vardhman.com/Document/Report/Compliances/ Miscellaneous/Vardhman%20Special%20Steels%20Ltd./ r_163(2)_of_SEBI_ICDR.pdf. 'ਤੇ ਉਪਲੱਬਧ ਹੈ। ਈਜੀਐਮ ਦੇ ਨੋਟਿਸ ਦੀ ਇਹ ਸੋਧ ਈਜੀਐਮ ਦਾ ਨੋਟਿਸ ਜੋ ਪਹਿਲਾਂ ਹੀ ਕੰਪਨੀ ਦੇ

ਮੈਂਬਰਾਂ ਨੂੰ ਜਾਰੀ ਕੀਤਾ ਗਿਆ ਹੈ ਦਾ ਅੰਦਰੂਨੀ ਭਾਗ ਹੈ ਅਤੇ ਈਜੀਐਮ ਦੇ ਨੋਟਿਸ ਨੂੰ ਹਮੇਸ਼ਾਂ ਇਸ ਸੋਧ ਦੇ ਨਾਲ ਪੜਿਆ ਜਾਣਾ ਚਾਹੀਦਾ ਹੈ। ਈਜੀਐਮ ਦੇ ਨੋਟਿਸ ਦੀ ਸੋਧ ਕੰਪਨੀ ਦੀ ਵੈਬਸਾਈਟ www.vardhman.com/www.vardhmansteel.com ਅਤੇ ਸਟਾਕ ਐਕਸਚੇਂਜਾਂ ਦੀਆਂ ਵੇਬਸਾਈਟਾਂ ਜੋ ਕਿ ਬੀਐਸਈ ਲਿਮਟਿਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ www.bseindia.com www.nseindia.com 'ਤੇ ਕ੍ਰਮਵਾਰ ਉਪਲੱਬਧ ਹੈ। ਈਜੀਐਮ ਨੋਟਿਸ ਦੀ ਹੋਰ ਸਮੱਗਰੀ, ਸੋਧ ਤੋਂ ਵਗੈਰ ਜਾਂ ਸੋਧ ਦਾ ਸਪਲੀਮੈਂਟ ਵਿੱਚ ਕੋਈ ਬਦਲਾਅ ਨਹੀਂ ਹੈ। ਬਾ ਹਕਮ ਬੋਰਡ ਆਫ ਡਾਇਰੈਕਟਰ

> ਸਹੀ/ (ਸੋਨਮ ਢੀਂਗਰਾ

ਸਾਰਵਜਨਿਕ ਸਚਨਾ ਇਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਹੇਠਸਾਇਨ, ਜੋਗਿੰਦਰ ਸਿੰਘ ਕੋਹਲੀ, ਨਿਵਾਸੀ ਮਕਾਨ ਨੰਬਰ 1429, ਸੈਕਟਰ 22–ਬੀ, ਚੰਡੀਗੜ ਅਤੇ ਵੇਖ-ਰੇਖ ਤੋਂ ਬਾਹਰ ਹੋ ਗਏ ਹਨ, ਨੂੰ 23.05.2025 ਨੂੰ ਚੰਡੀਗੜ੍ਹ ਵਿਖੇ ਕੀਤੇ ਇੱਕ ਪਰਿਤਿਆਗ ਤੇ ਵਾਰਸ ਹੱਕ ਰੱਦ ਕਰਨ ਵਾਲੇ

ਬਨਾਮ ਗਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਪੁੱਤਰ ਸੁੱਦਰ ਸਿੰਘ ਵਰੀਰਾ ਵਾਸੀਆਨ ਗਿੱਲ ਖੁਰਚ ਹਿਸੀਲ ਮੌੜ ਜਿਲ੍ਹਾ ਬਠਿੰਡਾ। ਬਨਾਮ ਵਿਦਰ ਕੌਰ ਪੁੱਤਰੀ ਸਾਧੂ ਸਿਘ ਪੁੱਤਰ ਕੌਰ ਸਿਘ ਵਰੇਗਾ ਵਾਸੀਆਨ ਗਿੱਲ ਖੁਰਦ ਰਿਹਾਨ ਸਵਿੰਦਾ

ਐਸਐਮਐਫਜੀ ਇੰਡੀਆ ਕ੍ਰੈਡਿਟ ਕੰਪਨੀ ਲਿਮਿਟਡ ਕਾਰਪੋਰੇਟ ਦਫਤਰ : ਦਸਵੀਂ ਮੰਜਿਲ, ਦਫਤਰ ਨੰ : 101, 102 ਅਤੇ 103, 2 ਨੌਰਥ ਅਵੈਨਿਊ, ਮੇਕਰ ਮੈਕਸਿਟੀ, ਬਾਂਦਰਾ ਕੁਰਲਾ ਕੰਪਲੈਕਸ, ਬਾਂਦਰਾ(ਈ), ਮੁੰਬਈ-400051

ਨੈ: 580/638 ਰਾਹੀਂ ਜਮਾਬਦੀ ਸਾਲ 2008-2009 ਸਥਿਤੀ ਪਿੰਡ ਤਰਫ਼ਬਰਦਾ. ਹੱਦਬਸਤ ਨੈ: 168. ਆਬਾਦੀ ਸਥਿਤੀ ਅਸ਼ੋਕ ਨਗਰ, ਤਹਿਸੀਲ ਅਤੇ ਜ਼ਿਲਾ ਲਧਿਆਣਾ

ਗੁਆਂਢੀ ਮਿਣਤੀ 60'5", ਦੱਖਣ : ਕਿਸ਼ਨਲਾਲ ਮਿਣਤੀ 60'5" (ਸੁਰੱਖਿਅਤ ਜਾਇਦਾਦ) ਇਹ ਕਿ ਮੁੜ ਅਦਾਇਗੀ ਵਿਖੇ ਦੋਸ਼ੀ ਹੋਣ ਕਾਰਨ ਦੱਸੀ ਲੋਨ ਖਾਤੇ ਨੂੰ ਐਨਪੀਏ ਐਲਾਨਿਆ ਗਿਆ ਹੈ ਅਤੇ ਦੱਸੀ ਸੁਰੱਖਿਅਤ

ਜਾਵੇ ਤਹਿਤ ਦੱਸੀ ਸੁਰੱਖਿਅਤ ਜਾਇਦਾਦ 'ਤੇ ਕਾਨੂੰਨ ਮੁਤਾਬਿਕ ਕਾਰਵਾਈ ਕਰਨ ਦਾ ਹੱਕ ਹੋਵੇਗਾ, ਜਿਸ ਵਿੱਚ ਦੱਸੀ ਸੁਰੱਖਿਅਤ ਜਾਇਦਾਦ ਦਾ ਕਬਜਾ ਲੈਣਾ ਅਤੇ ਬਕਾਇਆ ਰਕਮ ਦੀ ਵਸੂਲੀ ਲਈ ਉਸ ਨੂੰ ਵੇਚਣਾ ਸ਼ਾਮਿਲ ਹੋਵੇਗਾ ਅਧਿਕਾਰਤ ਅਫਸਰ ਅਮੀਨ ਕੁਮਾਰ ਅਤੇ ਮੋਬਾਈਲ ਨੂੰ: 98166-06088

ਰਜਿ. ਦਫ਼ਤਰ : ਵਰਧਮਾਨ ਪੀਮਸਿਸ, ਚੰਡੀਗੜ੍ਹ ਰੋਡ,

ਲਧਿਆਣਾ-141010 (ਪੰਜਾਬ), ਭਾਰਤ ਫੋਨ : 0161-2228943-48. ਫੈਕਸ: 0161-2601048 ਸੀਆਈਐਨ: **L27100PB2010PLC033930** ਈਮੇਲ : secretarial.lud@vardhman.com

ਕੰਪਨੀ ਦੀ ਐਕਸਟ੍ਰਾ ਆਰਡੀਨਰੀ ਜਨਰਲ ਮੀਟਿੰਗ ਦੇ ਨੌਟਿਸ ਦੀ ਸੋਧ

. ਕਲਾਜ਼ ਏ)- ਪ੍ਰੀਫਰੈਂਸ਼ੀਅਲ ਈਸ਼ੂ ਦੇ ਉਦੇਸ਼: ਇਹ ਈਸ਼ੂ ਜਾਰੀ ਕਰਨ ਦਾ ਉਦੇਸ਼ 1. ਲੁਧਿਆਣਾ, ਪੰਜਾਬ ਵਿਖੇ ਰੂ. 1,349,088,060 (ਰੂ. ਇਕ ਬਿਲੀਅਨ ਤਿੰਨ ਸੋ ਉਣੰਜਾ ਮਿਲੀਅਨ ਅੱਠਾਸੀ ਹਜ਼ਾਰ ਅਤੇ ਸੱਠ ਸਿਰਫ਼) ਲਾਗਤ ਦਾ ਗਰੀਨ ਫੀਲਡ ਸਟੀਲ ਮੈਨੁਫੈਕਚਰਿੰਗ ਪਲਾਂਟ ਲਗਾਉਣ ਲਈ ਪੂੰਜੀਗਤ ਖਰਚਾ 2. ਮੌਜੂਦਾ ਪਲਾਂਟ ਵਿਖੇ ਲੋੜੀਂਦਾ ਪੁੰਜੀਗਤ ਖਰਚਾ ਰੂ. 1,000,000,000 (ਰੂ. ਇਕ ਬਿਲੀਅਨ ਸਿਰਫ਼) ਹੈ ਅਤੇ 3. ਰੂ. 1,500,000,000 (ਰੂ. ਇਕ ਬਿਲੀਅਨ ਪੰਜ ਸੋ ਮਿਲੀਅਨ ਸਿਰਫ਼) ਦੀ

п	g	
I	1. ਲੁਧਿਆਣਾ, ਪੰਜਾਬ ਵਿਖੇ ਰੁ. 1,349,088,060	ਰਕਮ ਦੀ ਪ੍ਰਾਪਤੀ ਤੋਂ ਅੰਦਾਜ਼ਨ 1.5
I	ਲਾਗਤ ਦਾ ਗਰੀਨ ਫੀਲਡ ਸਟੀਲ ਮੈਨੂਫੈਕਚਰਿੰਗ	ਸਾਲ ਦੇ ਅੰਦਰ
I	ਪਲਾਂਟ ਲਗਾਉਣ ਲਈ ਪੂੰਜੀਗਤ ਖਰਚਾ	
ı		
ı	2. ਮੌਜੂਦਾ ਪਲਾਂਟ ਵਿਖੇ ਲੋੜੀਂਦਾ ਪੂੰਜੀਗਤ	ਰਕਮ ਦੀ ਪਾਪਤੀ ਤੋਂ ਅੰਦਾਜ਼ਨ 1.5
ı	ਖਰਚਾ ਰੂ. 1,000,000,000 ਹੈ	ਸਾਲ ਦੇ ਅੰਦਰ

. ਰੂ. 1,500,000,000 ਦੇ ਕਾਰਜਰਤ ਪੂੰਜੀਗਤ ਕਰਜੇ ਦੀ ਮੁੜ ਅਦਾਇਗੀ ਦਿਨਾਂ ਦੇ ਅੰਦਰ

ਰਕਮ ਦੀ ਪਾਪਤੀ ਤੋਂ ਅੰਦਾਜ਼ਨ 10

|ਮੁੱਲ ਜਾਂ ਮੁੱਲ ਬੈਂਡ ਜਿਸ 'ਤੇ ਅਲਾਟਮੈਂਟ ਦਾ ਪੁਸਤਾਵ ਹੈ, ਆਧਾਰ ਜਿਸ 'ਤੇ ਮੁੱਲ ਤੈਅ ਕੀਤਾ

Miscellaneous/Vardhman%20Special%20Steels%20Ltd./ 3. ਕਲਾਜ਼ ਐਫ਼)- ਪ੍ਰਸਤਾਵਿੱਤ ਪ੍ਰੀਫ੍ਰੈਂਸ਼ੀਅਲ ਈਸ਼ੂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੰਪਨੀ ਦੇ

ਈਸ਼ੂ ਤੋਂ ਪਹਿਲਾਂ ਅਤੇ ਈਸ਼ੂ ਤੋਂ ਬਾਅਦ ਕੰਪਨੀ ਦੇ ਸ਼ੇਅਰ ਹੋਲਡਿੰਗ ਦਾ ਤਰੀਕਾ ਹੇਠ

ਮੈਸ. ਅਸ਼ੋਕ ਕੇ. ਸਿੰਗਲਾ ਐਂਡ ਐਸੋਸੀਏਟਸ, ਇਕ ਪੈਕਟੀਸਿੰਗ ਕੰਪਨੀ ਸਕੱਤਰ ਵੱਲੋਂ ਪ੍ਰਾਪਤ

ਸਥਾਨ : ਲੁਧਿਆਣਾ ਮਿਤੀ : 18.06.2025

ਪੋਸਟ ਆਫਿਸ ਰੋਡ, ਸਬਜ਼ੀ ਮੰਡੀ, ਨਕੌਦਰ ਮਿਤੀ : 04 ਜੂਨ, 2025 ਨੂੰ ਬ੍ਰਾਈਟ ਪੰਜਾਬ ਐਕਸਪ੍ਰੈਸ ਅਤੇ ਦੇਸ਼ ਸੇਵਕ ਵਿਖੇ ਪ੍ਰਕਾਸ਼ਿਤ 1. ਸ਼੍ਰੀਮਤੀ ਊਸ਼ਾ ਰਾਣੀ, 2. ਸ਼੍ਰੀ ਵਿਜੇ ਕੁਮਾਰ ਦੇ ਈ ਨਿਲਾਮੀ ਵਿਕਰੀ ਨੋਟਿਸ ਦਾ ਹਵਾਲਾ ਲਓ।

ਪਸ਼ਟੀ ਕਰ ਲੈਣ।

ਇਸ ਨੌਟਿਸ ਵਿਖੇ ਕਿਰਪਾ ਈਐਮਡੀ ਦੀ ਆਖਰੀ ਮਿਤੀ ਅਤੇ ਸਮਾਂ 18.06.2025 ਸ਼ਾਮ 4:00 ਵਜੇ ਤੱਕ ਦੀ ਬਜਾਏ 21.06.2025 ਸ਼ਾਮ 11.00 ਵਜੇ ਤੱਕ ਅਤੇ ਈ ਨਿਲਾਮੀ ਟਪਹਿਰ 02.00 ਵਜੇ ਦੀ ਬਜਾਏ 23.06.2025 ਦਪਹਿਰ ਸ਼ੱਸ਼ ਸ਼ੈ[']ਕ ਮਾਤਾ ਨੰ∙ 014987700000050 ਮਾਈਐਫਐਸਸੀ YESB00001490 ਵਿਖੇ ਜਮ੍ਹਾ ਕਰਵਾਈ

ਇਸ਼ਤਿਹਾਰਾਂ ਸਬੰਧੀ

ਜ਼ਰੂਰੀ <u>ਬੇਨਤੀ</u>

ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਛਪੇ

ਇਸ਼ਤਿਹਾਰਾਂ (ਡਿਸਪਲੇ/ ਕਲਾਸੀਫਾਈਡ) ਦੇ ਤੱਥਾਂ

ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ

ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ

ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍


ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ

mH! BIOFACTOR

ਸਬੰਧੀ ਫੋਨ : 0172-2657257 ਮੌਬਾ. 76579-20056

ਈਮੇਲ :

ਵਿੱਚ ਇਸ਼ਤਿਹਾਰ ਦੇਣ





ਬਰਾੜ ਦ ਨਾਂ ਹੈ। ਲਫਟੀਨਟ ਜਨਰਲ ਨਰਿਦਰ ਸਿੰਘ ਬਰਾੜੇ ਅਤੇ ਲੈਂਟਨੈਂਟੇਟ ਕਰਨਲ ਅਨਿੰਦਿਰ ਸਿੰਘ ਬਰਾੜ ਦੇ ਕਾਂਨੂੰ ਵਾਰਜਾਂ ਨੇ ਦੱਸਿਆ ਹੈ ਕਿ ਮਜਰ ਦੰਦਾ ਸਿੰਘ ਬਰਾੜ ਦੇ ਦਾ ਰਿਨ੍ਹਾਂ ਵਾਰਜਾਂ ਨੇ ਦੱਸਿਆ ਹੈ ਕਿ ਮਜਰ ਦੰਦਾ ਸਿੰਘ ਬਰਾੜ ਦੇ ਦਾ ਵਿਸ਼ਾ ਬਰਾਤਨ ਕਰੇ ਸੰਤ ਜ਼ਿੰਗ : 17.06.1981 ਨੂੰ ਹੋਂ ਭੱਗੋ ਹੈ, ਜਿਸ਼ ਸਦਕਾ ਸ਼੍ਰੀਮ-ਰੀ ਹਗ਼ਰਨ ਕੌਰ ਬਰਾੜ 20 ਫੀਸਦੀ ਹਿੱਸੇ ਦੇ ਮਾਲਕ ਹੋ ਗਏ ਹਨ। ਹਾਲਾਂਕਿ ਸ਼੍ਰੀਮਤੀ ਹਰਸ਼ਰਨ ਕੌਰ ਬਰਾੜ ਦੀ ਮੰਤ ਵੀ 09.10.1998 ਨੂੰ ਹੋ ਚੰਕੀ ਹੈ ਅਤੇ ਉਹ ਆਪਣੇ ਪਿਛੇ ਹੋਰ ਦਰਬਾਏ ਕਾਨੂੰਨੀ ਵਾਰਸ ਛੱਡ ਗਏ ਹਨ:- 1. ਹਰਸ਼ਰਨ ਕੌਰ ਬਰਾੜ-ਪਤਰੀ (ਮ੍ਰਿਤਕ), 2. ਲੈਫਟੀਨੈਂਟ ਜਰਨਲ ਨਰਿਦਰ ਸਿੰਘ ਬਰਾੜ-ਪੁੰਤਰ, 3. ਡਾ. ਸਤਿੰਦਰ ਕੌਰ ਅਜਰਾਵਤ-ਪੁੰਤਰੀ, 4. ਲੈਫਟੀਨੈਂਟ ਕਰਨਲ ਮਨਿੰਦਰ ਸਿੰਘ ਏ ਕਾੜੂੰਨੀ ਵਾਰਸ ਦੀ ਚਰਨਜੀਤ ਕੌਰ ਬਰਾੜ-ਪੁੰਤਰ, 5. ਲੈਫਟੀਨੈਂਟ ਕਰਨਲ ਮਨਿੰਦਰ ਸਿੰਘ ਬਰਾੜ-ਪੁੰਤਰ, 5. ਸ਼ਹਿਦਰ ਕੌਰ ਸਮਰਾਵਤ-ਪੁੰਤਰੀ, 6. ਲੈਫਟੀਨੈਂਟ ਕਰਨਲ ਮਨਿੰਦਰ ਸਿੰਘ ਦੇ ਕਾਨੂੰਨੀ ਵਾਰਸ ਦੀ ਚਰਨਜੀਤ ਕੌਰ ਬਰਾੜ-ਪੁੰਤਰੀ, 7. ਅਜੀਤਿੰਦਰ ਸਿੰਘ ਬਰਾੜ-ਪੁੰਤਰਾ, 5. ਸ਼ਹਿਦਰ ਕੌਰ ਸੰਖੋ-ਪੁੰਤਰੀ (ਮ੍ਰਿਤਕ), ਸ਼ਹਿਦਰ ਕੌਰ ਸੇਖੋ-ਪੁੰਤਰੀ (ਮ੍ਰਿਤਕ), ਸ਼ਹਿਦਰ ਕੌਰ ਸੇਖੋ-ਪੁੰਤਰੀ, ਲੈਫਟੀਨੈਂਟ ਕਰਨਲ ਮਨਿੰਦਰ ਸਿੰਘ ਦੇ ਕਾਨੂੰਨੀ ਵਾਰਸ ਦੀ ਚਰਨਜੀਤ ਕੌਰ ਬਰਾੜ-ਪੁੰਤਰੀ, ਹੁਣ, ਸ਼੍ਰੀ ਨਰਿਦਰ ਸਿੰਘ ਬਰਾੜ (ਪੁੰਤਰ), ਸ. ਜ਼ਹੂਰੀ ਸਰਦਾ ਸ਼ਹਿਦਰ ਸਿੰਘ ਬਰਾੜ (ਪੁੰਤਰ), ਲੈਫਟੀਨੈਂਟ ਕਰਨਲ ਮਨਿੰਦਰ ਸਿੰਘ ਬਰਾੜ (ਪੁੰਤਰੀ, ਸੁਟ, ਸ਼੍ਰੀ ਨਰਿਦਰ ਸਿੰਘ ਬਰਾੜ (ਪੁੰਤਰੀ, ਨੁਟ, ਸ਼੍ਰੀ ਨਰਿਦਰ ਸਿੰਘ ਬਰਾੜ (ਪੁੰਤਰੀ), ਸਮਰਨਜੀਤ ਕੌਰ ਬਰਾਤਸ ਦੀ ਤਰਨਹਾਲ ਸਿੰਘ ਸੰਖੋ-ਪੁੰਤਰੀ, ਲੈਫਟੀਨੈਂਟ ਕਰਨਲ ਮਨਿੰਦਰ ਸਿੰਘ ਬਰਾੜ (ਪੁੰਤ ਫੀਸਦੀ), ਸਮਰਨਜੀਤ ਕੌਰ ਬਰਾਤਸ ਪੁੰਤਰ, ਤੀਸਦੀ), ਸਮਰਨਜੀਤ ਕੌਰ ਬਰਾਤਸ ਪੁੰਤਰੀ ਸ਼ਹੀਤ ਚਰਨਜੀਤ ਕੌਰ ਬਰਾਤਸ ਪੁੰਤਰੀ ਸ਼ਹੀਤ ਦੀ ਸ਼ਹੀਤ ਜ਼ਹੀਤ ਦੀ ਸ਼ਹੀਤ ਸਿੰਹ ਚਰਨਜੀਤ ਕੌਰ ਬਰਾਤ (ਪੁੰਤ ਫੀਸਦੀ), ਨੇ 20 ਫੀਸਦੀ ਹਿੰਸੇ ਦੇ ਮਾਲਤਾਨਾ ਹੱਕ ਸਵਰਗਵਾਸੀ ਸਾਲਕ ਕੌਰ ਬਰਾਤ (ਪੁੰਤ ਫੀਸਦੀ), ਨੇ 20 ਫੀਸਦੀ ਹਿੰਸੇ ਦੇ ਮਾਲਤਾਨਾ ਹੱਕ ਸਵਰਗਵਾਸੀ ਸਾਲਕ ਕੌਰ ਵਿੱਚ ਰਾਜ਼ਕਰ ਸ਼ਹੀਤ ਸਿੰਗ ਤੋਂ 1205.1998 ਦੇ ਆਪਣਾ ਤੋਂ ਆਪਣੇ ਨਾਂ ਤਬਦੀਲ ਕਰਨ ਲਈ ਬੈਨਤੀ ਕੀਤੀ ਹੈ। ਜੇਕਰ ਕਿਸੇ ਵਿਕਾਰਤੀ ਨੂੰ ਸ਼ਹੀਤ ਸ਼ਹੀਤ ਸ਼ਹੀਤ ਸ਼ਹੀਤ ਸ਼ਹੀਤ ਸ਼ਹੀਤ ਸ਼ਹੀਤ ਸ਼ਹੀਤ ਸ਼ਹੀਤ ਸਿੰਹ ਕਿਸੇ ਦਾ ਸ਼ਹੀਤ ਜ਼ਹੀਤ ਸ਼ਹੀਤ ਸ਼ਹ

ਬੈਂਕ ਆਫ਼ ਬੜੌਦਾ

ਆਮ ਜਨ ਸਧਾਰਨ ਤੇ ਖਾਸ ਕਰ ਕਰਜ਼ਦਾਰਾਂ, ਗਿਰਵੀਕਾਰਾਂ ਅਤੇ ਗਾਰੈਟਰਾਂ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਹੇਠ ਦਰਸਾਈ ਅਚੱਲ ਜਾਇਦਾਦ ਜੋ ਕਿ ਸੁਰਖਿਅਤ ਲੈਣਦਾਰ ਕੋਲ ਗਿਰਵੀ/ਗਹਿਣੇ ਹੈ ਜਿਸ ਦਾ ਕਬਜ਼ਾ ਬੈਂਕ ਆਫ ਬੜੌਦਾ, ਸੁਰਖਿਅਤ ਲੈਣਦਾਰ ਦੇ ਅਧਿਕਾਰਤ ਅਫ਼ਸਰ ਨੇ ਲੈ ਲਿਆ ਹੈ, ਨੂੰ "ਜਿਵੇਂ ਹੈ, ਜਿੱਥੇ ਹੈ", "ਜਿਵੇਂ ਹੈ ਜੋ ਹੈ" ਅਤੇ "ਜੋ ਕੂਝ ਹੈ ਉਥੇ ਹੈ" ਦੇ ਆਧਾਰ 'ਤੇ ਹੇਠ ਦਰਸਾਏ ਖਾਤਿਆਂ ਵਿਖੇ ਬਕਾਏ ਦੀ ਵਸੂਲੀ ਲਈ ਵੇਚੀ ਜਾਵੇਗੀ। ਕਰਜਦਾਰਾਂ/ਗਿਰਵੀਕਾਰਾਂ/ਗਰੈਟਰਾਂ/ਸੁਰਖਿਅਤ ਜਾਇਦਾਦ/ਬਕਾਏ/ ਰਾਖਵੀਂ ਕੀਮਤ /ਈ-ਨਿਲਾਮੀ ਮਿਤੀ ਅਤੇ ਸਮਾਂ, ਈਐਮਡੀ ਅਤੇ ਬੋਲੀ ਵਾਧਾ ਰਕਮ ਹੇਠ ਦਰਸਾਈਆਂ ਗਈਆਂ ਹਨ

ਸ਼੍ਰੀ ਕ੍ਰਿਸ਼ਨਾ ਪਿੰਟ ਆਈਡੀ 400074955604

ਅੰਬਾਲਾ ਨੈਸ਼ਨਲ ਸੀਈਆਰਐਂਸਏਆਈ ਸੇਫਟੀ ਵੈਲ ਹੋਟਲ, ਸੀਈਆਰਐਸਏਆਈ 1 ਬੈਂਕ

ਇਨ ਦੇ ਸਾਹਮਣੇ

ਕਿਕੜੀ ਕੀਆਂ ਨਿਯਮ ਅਤੇ ਸ਼ਰਤਾਂ

C M Y B

100% ਪਾਣੀ ਵਿੱਚ ਘੁਲਣਸ਼ੀਲ ਖਾਦਾਂ ਦੀ ਮਾਰਕੀਟਿੰਗ

ब्रेंचा बार्सी, ओम.से.ओम, तक्का, धीवाब-140 21 ब्रेंस: 92 ਕੇਨਰਾ ਬੈਂਕ ਦੇਸ਼ ਸੇਵਕ

CMYB

ਸਨਮੁੱਖ ਸੀ ਨਵੀਨ, ਦਾਨਿਕਸ ਅਸਿਸਟੈਂਟ

ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ

ਵਿਸ਼ਾ: ਰਿਹਾਇਸ਼ੀ ਸਾਈਟ ਨੰ: 3497, ਸੈਕਟਰ 35-ਡੀ,

ਚੰਡੀਗੜ (ਆਰਪੀਡੀ 16839) ਦੇ 100 ਫੀਸਦੀ ਹਿੱਸੇ ਦੇ

ਮਾਲਕਾਨਾ ਹੱਕ ਸਵ. ਹਵਲਦਾਰ ਅਜੀਤ ਸਿੰਘ ਦੀ ਬਿਨਾਂ

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ

ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮਤਾਬਕ ਸ਼ੀ

ਹਵਲਦਾਰ ਅਜੀਤ ਸਿੰਘ ਰਿਹਾਇਸ਼ੀ ਸਾਈਟ ਨੰ: 3497,

ਸੈਕਟਰ 35-ਡੀ, ਚੰਡੀਗੜ੍ਹ ਦੇ 100 ਫੀਸਦੀ ਹਿੱਸੇ ਦੇ

ਸਨਮਾਨ ਸਿੰਘ ਰਾਹੀਂ ਜੀਪੀਏ/ਐਸਪੀਏ ਦਵਿੰਦਰ ਕੌਰ,

ਯਾਦਵਿੰਦਰ ਸਿੰਘ, ਕਰਨਬੀਰ ਕੌਰ ਰਾਹੀਂ ਜੀਪੀਏ/ਐਸਪੀਏ

ਦਵਿੰਦਰ ਕੌਰ, ਕੁਲਦੀਪ ਕੌਰ ਰਾਹੀਂ ਜੀਪੀਏ∕ਐਸਪੀਏ ਦੇਵਿੰਦਰ

ਸਿੰਘ, ਜਸਬੀਰ ਕੌਰ, ਦਵਿੰਦਰ ਕੌਰ ਨੇ ਦਸਿਆ ਹੈ ਕਿ ਸੀ

ਹਵਲਦਾਰ ਅਜੀਤ ਸਿੰਘ ਦੀ ਮੌਤ ਮਿਤੀ 14.12.1984 ਨੰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ

ਕਾਨੂੰਨੀ ਵਾਰਸਾਂਦੇ ਨਾਂ ਮ੍ਰਿਤਕ ਨਾਲ ਰਿਸ਼ਤਾ

ਹਣ, ਸਨਮਾਨ ਸਿੰਘ ਰਾਹੀਂ ਜੀਪੀਏ/ਐਸਪੀਏ ਦਵਿੰਦਰ ਕੌਰ,

_ ਯਾਦਵਿੰਦਰ ਸਿੰਘ, ਕਰਨਬੀਰ ਕੌਰ ਰਾਹੀਂ ਜੀਪੀਏ∕ਐਸਪੀਏ

ਦਵਿੰਦਰ ਕੌਰ, ਕੁਲਦੀਪ ਕੌਰ ਰਾਹੀਂ ਜੀਪੀਏ/ਐਸਪੀਏ ਦੇਵਿੰਦਰ

ਸਿੰਘ, ਜਸਬੀਰ ਕੌਰ, ਦਵਿੰਦਰ ਕੌਰ ਨੇ ਸਵ. ਹਵਲਦਾਰ ਅਜੀਤ

ਸਿੰਘ ਦੀ ਮਲਕੀਅਤ ਰਿਹਾਇਸ਼ੀ ਸਾਈਟ ਨੰ: 3497, ਸੈਕਟਰ

35-ਡੀ, ਚੰਡੀਗੜ੍ਹ ਦੇ 100 ਫੀਸਦੀ ਹਿਸੇ ਦੇ ਮਾਲਕਾਨਾ ਹੱਕ

ਬਿਨਾਂ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ

ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੰ

ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ

ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ,

ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ

ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ

ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ

ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤਸ਼ਦੀਕ

ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ

। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ

ਸੀ ਨਵੀਨ, ਦਾਨਿਕਸ, ਅਸਿਸਟੈਂਟ ਅਸਟੇਟ ਆਫਿਸਰ

ਯ.ਟੀ.. ਚੰਡੀਗੜ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ

ਦਾ ਇਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦਾ ਨਾਮ ਕਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ

ਉਪਰੰਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ।

ਪੁੱਤਰ (ਮ੍ਰਿਤਕ)

ਪੌਤਰਾ

ਪਤਨੀ (ਮਿਤਕ)

ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ :

ਯਾਦਵਿੰਦਰ ਸਿੰਘ

ਕੁਲਦੀਪ ਕੌਰ ਜਸਬੀਰ ਕੌਰ

ਕਰਨਬੀਰ ਕੌਰ

ਹਰਿੰਦਰ ਸਿੰਘ

ਸਨਮਾਨ ਸਿੰਘ

👢 ਹਰਭਜਨ ਕੌਰ

ਮਾਲਕ/ਲੀਜੀ ਹਨ।

ਬਾ ਅਦਾਲਤ ਸਹਾਇਕ ਕਲੈਕਟਰ ਦਰਜਾ ਪਹਿਲਾ ਨਾਇਬ ਤਹਿਸੀਲਦਾਰ ਬਾਲਿਆਵਾਲੀ (ਬਠਿੰਡਾ)

ਬਨਾਮ ਾਧੂ ਸਿੰਘ ਪੁੱਤਰ ਕੌਰ ਸਿੰਘ ਪੁੱਤਰ ਬੰਤਾ ਸਿੰਘ ਵਰੀਰਾ ਵਾਸੀਆਨ ਗਿੱਲ ਖੁਰਦ ਤਹਿਸੀਨ ਕਾਰਿਆ ਵਰਿੰਦਾ।

deshadvt@gmail.com



ताते रत /

Bank of Baroda

ਚੱਲ/ਅਚੱਲ ਜਾਇਦਾਦ ਗਿਰਵੀਕਾਰ ਦਾ

> ਬੈਂਕ ਕੋਲ ਗਿਰਵੀ ਸਟਾਕ ਅਤੇ ਬੱਕ ਡੈਬਟ ਦਾ ਗਿਰਵੀਕਰਨ

ਕਬਜੇ ਦੀ

https://www.bankofbaroda.in-e-auction.htm ਅਤੇ ਆਨ ਲਾਈਨ ਨਿਲਾਮੀ ਪੋਰਟਲ https://baanknet.com 'ਤੇ ਪਹੁੰਚ ਕਰਨ।

ਕੰਪਨੀ ਸਕੱਤਰ